

ਗੈਰ-ਵਿਅਕਤੀਗਤ ਇਕਾਈ ਲਈ- (ਇਕੱਲੇ ਸੁਆਮੀਤੱਵ ਤੋਂ ਇਲਾਵਾ)

(ਕਿਰਪਾ ਕਰਕੇ ਫਾਰਮ ਨੂੰ ਸਿਰਫ ਵੱਡੇ ਅਖਰਾਂ ਅਤੇ ਇੱਕੋ ਹੀ ਸਿਆਹੀ ਵਿੱਚ ਭਰੋ। ਇਹ ਇੱਕ ਮਸ਼ੀਨ ਪੜ੍ਹਨਯੋਗ ਫਾਰਮ ਹੈ ਅਤੇ ਸਕੈਨਰ ਰਾਹੀਂ ਹੋ ਕੇ ਗੁਜ਼ਰੇਗਾ)।
ਲਾਗੂ ਹੋਣ 'ਤੇ ਬੱਕਸ 'ਤੇ ਸਹੀ ਦਾ ☒ ਨਿਸ਼ਾਨ ਲਗਾਓ। *ਲਾਜ਼ਮੀ ਖੇਤਰ

--

[illegible]

1. *ਇਕਾਈ ਦੇ ਵੇਰਵੇ

*ਨਾਮ																												
*ਨਿਗਮਨ ਦੀ ਮਿਤੀ	D	D	M	M	Y	Y	Y	Y	*ਨਿਗਮਨ ਦਾ ਸ਼ਹਿਰ										*ਨਿਗਮਨ ਦਾ ਦੇਸ਼									
*ਪੈਨ ਨੰਬਰ									ਜੀਐਸਟੀਐਨ ਨੰ.										*ਰਜਿਸਟਰਡ ☐ ਹਾਂ ☐ ਨਹੀਂ									
ਜਾਂ ☐ ਫਾਰਮ 60 - ਫਾਰਮ 60 ਇੱਕ ਘੋਸ਼ਣਾ ਹੈ ਜਿਸਨੂੰ ਕਿਸੇ ਵਿਅਕਤੀ ਜਾਂ ਆਦਮੀ/ਇਕਾਈ ਦੁਆਰਾ ਦਾਖਲ ਕੀਤਾ ਜਾਣਾ ਹੈ ਜਿਸਦੇ ਕੋਲ ਪੈਨ ਨਹੀਂ ਹੈ ਅਤੇ ਜੋ ਇਨਕਮ ਟੈਕਸ ਐਕਟ ਦੇ ਨਿਯਮ 114ਬੀ ਵਿੱਚ ਦਰਸਾਏ ਗਏ ਕਿਸੇ ਵੀ ਲੈਣ-ਦੇਣ ਵਿੱਚ ਪ੍ਰਵੇਸ਼ ਕਰਦਾ ਹੈ।																												
*ਗਠਨ	☐ ਸਾਂਝੇਦਾਰੀ ☐ ਪ੍ਰਾਈਵੇਟ ਲਿਮਿਟਡ ☐ ਸੂਚੀਬੱਧ ਪਬਲਿਕ ਲਿਮਿਟਡ ☐ ਗੈਰ-ਸੂਚੀਬੱਧ ਪਬਲਿਕ ਲਿਮਿਟਡ ☐ ਜਨਤਕ ਖੇਤਰ ☐ ਐਚ.ਯੂ.ਐਫ. ☐ ਪਬਲਿਕ ਟਰੱਸਟ ☐ ਪ੍ਰਾਈਵੇਟ ਟਰੱਸਟ ☐ ਸੋਸਾਇਟੀ ☐ ਐਸੋਸੀਏਸ਼ਨ ☐ ਵਿਧਾਨਕ ਸੰਸਥਾ ☐ ਐਲਐਲਪੀ ☐ ਹੋਰ _____																											
ਜੇਕਰ 'ਹੋਰ' ਬੈਂਕ ਦੀ ਕੇਵਾਈਸੀ ਨੀਤੀ ਅਨੁਸਾਰ ਭਰਦੇ ਹਨ																												
*ਉਦਯੋਗ ਦੀ ਕਿਸਮ	☐ ਨਿਰਮਾਣ ☐ ਐਨਬੀਐਫਸੀ ☐ ਉਸਾਰੀ ☐ ਗੈਰ-ਲਾਭਕਾਰੀ ਸੰਸਥਾ ☐ ਮਾਈਕਰੋ ਇੰਟਰਪ੍ਰਾਈਜ਼ਿਜ਼ ☐ ਹੋਰ _____																											
ਜੇਕਰ 'ਹੋਰ' ਬੈਂਕ ਦੀ ਕੇਵਾਈਸੀ ਨੀਤੀ ਦੇ ਅਨੁਸਾਰ ਉਦਯੋਗ ਕੋਡ ਭਰਦੇ ਹਨ																												
*ਸਾਲਾਨਾ ਟਰਨਓਵਰ (ਕਾਰਪੋਰੇਸ਼ਨ ਲਈ ਅੱ ਅਮਦਨ)	☐ 0-5 ਲੱਖ ☐ 5-10 ਲੱਖ ☐ 10-25 ਲੱਖ ☐ 25-50 ਲੱਖ ☐ 50 ਲੱਖ-1 ਕਰੋੜ ☐ 1-5 ਕਰੋੜ ☐ 5-25 ਕਰੋੜ ☐ 25-50 ਕਰੋੜ ☐ 50-100 ਕਰੋੜ ☐ >100 ਕਰੋੜ																											
ਕਾਨੂੰਨੀ ਇਕਾਈ ਪਛਾਣਕਰਤਾ ਨੰਬਰ											ਕਾਨੂੰਨੀ ਇਕਾਈ ਪਛਾਣਕਰਤਾ ਦੀ ਮਿਆਦ ਪੁੱਗਣ ਦੀ ਮਿਤੀ										D	D	M	M	Y	Y	Y	Y
ਦਸਤਾਵੇਜ਼ ਪਛਾਣ ਨੰਬਰ																												
*ਐਨਪੀਓ/ਐਨਜੀਓ ਲਈ ਦਰਪਣ ਵਿਲੱਖਣ ਆਈਡੀ																												
ਆਰਈਆਰਏ ਰਜਿਸਟ੍ਰੇਸ਼ਨ ਨੰਬਰ											ਕੰਪਨੀ ਦਾ ਵੈੱਬਸਾਈਟ ਯੂਆਰਐਲ																	

2. *ਪਤੇ ਦਾ ਵੇਰਵਾ

ਤਰਜੀਹੀ ਡਾਕ ਪਤਾ (ਸਬੂਤ ਲਾਜ਼ਮੀ ਹੈ)

■ ਰਜਿਸਟਰਡ ਦਫ਼ਤਰ ਦਾ ਪਤਾ

■ ਕਾਰੋਬਾਰ ਦਾ ਪ੍ਰਮੁੱਖ ਸਥਾਨ

[illegible]

ਸੰਪਰਕ ਵੇਰਵਾ

[illegible]

ਕਿਰਪਾ ਕਰਕੇ ਆਪਣੀ ਸਹੀ ਈਮੇਲ ਆਈਡੀ ਦੇ ਕੇ ਵਾਤਾਵਰਣ ਅਨੁਕੂਲ ਈ-ਸਟੇਟਮੈਂਟਾਂ ਦੀ ਚੋਣ ਕਰਨ 'ਤੇ ਵਿਚਾਰ ਕਰੋ, ਕਾਗਜ਼ੀ ਸਟੇਟਮੈਂਟ ਲਈ ਭਵਿੱਖ ਵਿੱਚ ਨਜ਼ਦੀਕੀ ਆਰਬੀਐਲ ਬਾਂਚ ਸ਼ਾਮਲ 'ਤੇ ਜਾਓ।

ਰਜਿਸਟਰਡ ਦਫ਼ਤਰ ਦਾ ਪਤਾ (ਪ੍ਰਮਾਣ ਲਾਜ਼ਮੀ ਹੈ)

ਪਸੰਦੀਦਾ ਡਾਕ ਪਤੇ ਵਾਂਗ ਹੀ

[illegible]

ਕਾਰੋਬਾਰ ਦਾ ਮੁੱਖ ਸਥਾਨ (ਓ. ਰਜਿਸਟਰਡ ਪਤੇ ਤੋਂ ਵੱਖਰਾ ਹੋਣ 'ਤੇ ਹੇਠਾਂ ਭਰਨਾ ਪਵੇਗਾ ਅ. ਪੁਸ਼ਟ ਲਾਜ਼ਮੀ ਹੈ)

[illegible]

3. *ਅਧਿਕਾਰਤ ਹਸਤਾਖਰਕਰਤਾ/ਵਾਂ ਦਾ/ਦੇ ਵੇਰਵੇ

ਅਧਿਕਾਰਤ ਹਸਤਾਖਰਕਰਤਾ/ਵਾਂ ਦਾ/ਦੇ ਨਾਮ

ਅਹਦਾ

ਡਾਇਰੈਕਟਰ ਆਈਡੀ ਨੰਬਰ
(ਸਿਰਫ਼ ਜੇਕਰ ਲਾਗੂ ਹੋਵੇ)

ਗਾਹਕ ਆਈਡੀ ਨੰਬਰ (ਜੇ ਮੌਜੂਦਾ ਗਾਹਕ ਹੈ)

	ਸਿਰਫ਼ ਸੇਕਰ ਲਾਗੂ ਹੋਵੇ		
1			
2			
3			
4			

☐ ਐਸਐਮਐਸ ਬੈਂਕਿੰਗ ☐ ਬਿਜ਼ ਬੈਂਕ ਸਮੇਤ ਕਾਰਪੋਰੇਟ ਇੰਟਰਨੈਟ ਬੈਂਕਿੰਗ (ਜੇ ਲਾਗੂ ਹੋਵੇ ਤਾਂ ਨਿਸ਼ਾਨ ਲਗਾਓ) ☐ ਡੇਬਿਟ ਕਾਰਡ (ਸਿਰਫ਼ ਉਸ ਖਾਤੇ ਲਈ ਪ੍ਰਦਾਨ ਕੀਤਾ ਜਾਵੇ ਜਿੱਥੇ ਸੰਚਾਲਨ ਦਾ ਢੰਗ ਇਕੱਲਾ/ਕੋਈ ਵੀ ਵਿਅਕਤੀ ਹੈ) (ਜੇ ਲਾਗੂ ਹੋਵੇ ਤਾਂ ਸਹੀ ਦਾ ਨਿਸ਼ਾਨ ਲਗਾਓ)

☐ ਚਾਲੂ ਖਾਤਾ ☐ ਬੰਦ ਖਾਤਾ ☐ ਫਿਕਸਡ ਡਿਪੋਜ਼ਿਟ *ਏਐਮਬੀ/ਏਕਿਊਬੀ/ਕਿਊਟੀਪੀ ਰੁਪਏ
 ਔਸਤ ਮਾਸਿਕ ਬਕਾਇਆ/ ਔਸਤ ਤਿਆਰੀ ਬਕਾਇਆ/ ਤਿਆਰੀ ਬ੍ਰੇਂਟ - ਬੱਚਤ ਅਤੇ ਚਾਲੂ ਖਾਤੇ ਲਈ

☐ *ਇਕੱਲਾ (*ਕੇਵਲ ਐਚਯੂਐਫ ਖਾਤਿਆਂ ਲਈ ਲਾਗੂ)	☐ **ਬੋਰਡ ਰੈਜ਼ੋਲਿਊਸ਼ਨ (ਬੀਆਰ)/ਐਮਓਪੀ ਪੱਤਰ ਦੇ ਅਨੁਸਾਰ (**ਜਿਵੇਂ ਲਾਗੂ ਹੋਵੇ)	☐ ਵੱਖ-ਵੱਖ	☐ ਹੋਰ _____ (ਕੋਈ ਡੇਥਿਤ ਕਾਰਡ ਸਾਰੀ ਨਹੀਂ ਕੀਤਾ ਜਾਵੇਗਾ)
--	--	----------------------------------	--

ਚੋਕੜ ☐ ਹਾਂ ☐ ਨਹੀਂ ☐ ਪਹਿਲਾ ਬਿਨੈਕਾਰ ☐ ਹਾਂ ☐ ਨਹੀਂ ☐ ਦੂਜਾ ਬਿਨੈਕਾਰ ☐ ਹਾਂ ☐ ਨਹੀਂ ਭੇਭਿਤ ਕਾਰਡ ☐ ਤੀਜਾ ਬਿਨੈਕਾਰ ☐ ਹਾਂ ☐ ਨਹੀਂ ☐ ਚੌਥਾ ਬਿਨੈਕਾਰ ☐ ਹਾਂ ☐ ਨਹੀਂ	ਵਿਕਲਪਿਕ ਐਸਐਮਐਸ ਚੇਤਾਵਨੀ ☐ ਹਾਂ ☐ ਨਹੀਂ ਕਿਰਪਾ ਕਰਕੇ ਧਿਆਨ ਦਿਓ ਕਿ ਵਿਕਲਪਿਕ ਅਲਰਟ ਸਿਰਫ਼ ਬੱਚਤ ਖਾਤੇ ਮਾਮਲੇ ਵਿੱਚ ਹੁ. 2000 ਤੋਂ ਵੱਧ ਰਕਮ ਲਈ ਭੇਜਿਆ ਜਾਵੇਗਾ ਅਤੇ ਚਾਲੂ ਖਾਤਿਆਂ ਦੇ ਮਾਮਲੇ ਵਿੱਚ ਹੁ. 5000 ਲਈ ਭੇਜਿਆ ਜਾਵੇਗਾ। ਵਿਕਲਪਿਕ ਅਲਰਟ ਲਈ ਚਾਰਜਿਜ਼ ਦੇਣਾ ਪਵੇਗਾ। ਕਿਰਪਾ ਕਰਕੇ ਵਿਵਰਣ ਦੇ ਲਈ ਚਾਰਜਿਜ਼ ਦੀ ਅਨੁਸੂਚੀ ਦੇਖੋ। ਕਿਰਪਾ ਕਰਕੇ ਧਿਆਨ ਦਿਓ, ਤੁਹਾਨੂੰ ਲੈਣ-ਦੇਣ ਦੀ ਰਾਸ਼ੀ ਦੀ ਪਰਵਾਹ ਕੀਤੇ ਬਿਨਾਂ ਜ਼ਰੂਰੀ ਅਲਰਟ ਮੁਫ਼ਤ ਮਿਲਦੇ ਰਹਿਣਗੇ। ਕਾਰਡ ਦੇ ਪ੍ਰਕਾਰ: ☐ ਐਂਟਰਪ੍ਰਾਈਜ਼ ☐ ਹਸਤਾਖਰ+ ☐ ਨਿਸ਼ਾਨ ☐ ਸਿਖਰ ☐ ਕਰੈਸਟ ☐ ਹੋਰ ☐ ਐਂਟਰਪ੍ਰਾਈਜ਼ ☐ ਹਸਤਾਖਰ+ ☐ ਨਿਸ਼ਾਨ ☐ ਸਿਖਰ ☐ ਕਰੈਸਟ ☐ ਹੋਰ ☐ ਐਂਟਰਪ੍ਰਾਈਜ਼ ☐ ਹਸਤਾਖਰ+ ☐ ਨਿਸ਼ਾਨ ☐ ਸਿਖਰ ☐ ਕਰੈਸਟ ☐ ਹੋਰ ☐ ਐਂਟਰਪ੍ਰਾਈਜ਼ ☐ ਹਸਤਾਖਰ+ ☐ ਨਿਸ਼ਾਨ ☐ ਸਿਖਰ ☐ ਕਰੈਸਟ ☐ ਹੋਰ
*ਸੰਯੁਕਤ ਸੰਚਾਲਨ ਦੇ ਮਾਮਲੇ ਵਿੱਚ ਕੋਈ ਭੇਭਿਤ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ	
ਸੰਚਾਰ ਦੀ ਪਸੰਦੀਦਾ ਭਾਸ਼ਾ: ☐ ਅੰਗਰੇਜ਼ੀ ☐ ਹਿੰਦੀ ☐ ਮਰਾਠੀ ☐ ਅਸਾਮੀ ☐ ਬੰਗਾਲੀ ☐ ਗੁਜਰਾਤੀ ☐ ਕੰਨੜ ☐ ਮਲਿਆਲਮ ☐ ਉੜੀਆ ☐ ਪੰਜਾਬੀ ☐ ਤਮਿਲ ☐ ਤੇਲਗੂ ☐ ਹੋਰ:	

☐ ਸ਼ੁਰੂਆਤੀ ਰਕਮ ਰੁ. ਸ਼ਬਦਾਂ ਵਿੱਚ

☐ ਨਕਦ^

☐ ਚੈੱਕ ਨੰ.@ ਮਿਤੀ ਨੂੰ ਕਢਵਾਇਆ ਬੈਂਕ ਬ੍ਰਾਂਚ

☐ ਮੇਰਾ ਆਰਬੀਐਲ ਬੈਂਕ ਖਾਤਾ ਨੰਬਰ ਡੋਬਿਟ ਕਰੋ

ਬੇਦਾਅਵਾ: ਖਾਤੇ ਵਿੱਚ ਨਾਕਾਫੀ ਫੰਡ ਹੋਣ ਦੀ ਸਥਿਤੀ ਵਿੱਚ, ਲਾਗੂ ਸੇਵਾ ਚਾਰਜਜ਼ ਦੀ ਵਜ੍ਹਾਲੀ ਲਈ ਬੈਂਕ ਦੁਆਰਾ ਉਸੇ 'ਤੇ ਗ੍ਰਹਿਣਾਧਿਕਾਰ ਅੰਕਿਤ ਕੀਤਾ ਜਾਵੇਗਾ।
ਅਜੇਰ ਖਾਤਾ ਖੋਲ੍ਹਣ ਦੀ ਸ਼ੁਰੂਆਤੀ ਰਕਮ ਨਕਦੀ ਵਿੱਚ ਹੈ, ਤਾਂ ਗਾਹਕ ਨੂੰ ਵਿਅਕਤੀਗਤ ਤੌਰ 'ਤੇ ਬ੍ਰਾਂਚ ਵਿੱਚ ਜਾਣਾ ਚਾਹੀਦਾ ਹੈ ਅਤੇ ਅਧਿਕਾਰਤ ਰਸੀਦ ਪ੍ਰਾਪਤ ਕਰਨੀ ਚਾਹੀਦੀ ਹੈ। (ਸਿਰਫ਼ ਸੀਏਐਸਏ 'ਤੇ ਲਾਗੂ)
<ਚੈੱਕ ਕ੍ਰਾੱਸ ਕਰਾਉਂਟ ਪੇਈ ਹੋਣਾ ਚਾਹੀਦਾ ਹੈ ਅਤੇ 'ਆਰਬੀਐਲ ਬੈਂਕ ਲਿਮਿਟਡ ਖਾਤਾ' <ਬਿਨੈਕਾਰ ਦਾ ਨਾਮ>' ਦੇ ਨਾਮ ਨਾਲ ਭਰਗਤਨਯੋਗ ਹੋਣਾ ਚਾਹੀਦਾ ਹੈ।

ਮੈਂ/ਅਸੀਂ ☐ ਕਾਲੋਬਲ ਐਡਡੀ ਬੁੱਕ ਕਰਨਾ ਚਾਹੁੰਦੇ ਹਾਂ ☐ ਨੌਨ-ਕਾਲੋਬਲ ਫਿਕਸਡ ਡਿਪੋਜ਼ਿਟ ☐ ਐਨਆਰਥਰ ਟੈਕਸ ਸੇਵਰ ਐਡਡੀ: (ਮਿਆਦ-5 ਸਾਲ ਲਾਭ-ਇਨ) ਰਾਸ਼ੀ

ਰਕਮ ₹ ਮੁਦਰਾ

ਮੁੱਲ ਮਿਤੀ

D	D	M	M	Y	Y	Y	Y
---	---	---	---	---	---	---	---

(*ਮੁੱਲ ਦੀ ਮਿਤੀ ਸਪੱਸ਼ਟ ਫੰਡਾਂ ਦੀ ਉਪਲਬਧਤਾ ਦੇ ਅਧੀਨ ਦਿੱਤੀ ਜਾਵੇਗੀ)

ਸ਼ਬਦਾਂ ਵਿੱਚ ਰਕਮ

☐ ਨਕਦ^ ☐ ਚੈੱਕ ਨੰਬਰ @ ਮਿਤੀ

D	D	M	M	Y	Y	Y	Y
---	---	---	---	---	---	---	---

 ਨੂੰ ਕਢਵਾਇਆ ਬੈਂਕ ਬ੍ਰਾਂਚ

☐ ਮੇਰਾ ਆਰਬੀਐਲ ਬੈਂਕ ਖਾਤਾ ਨੰਬਰ ਡੇਬਿਟ ਕਰੋ

ਅਵਧੀ ਮਹੀਨੇ ਦਿਨ ਵਿਆਜ ਦੀ ਦਰ . % (ਸਲਾਨਾ)

ਵਿਆਜ ਦਾ ਭੁਗਤਾਨ ਵਿਕਲਪ ☐ ਪਰਿਪੱਕਤਾ 'ਤੇ ☐ ਮਹੀਨਾਵਾਰ (ਮਾਸਿਕ ਭੁਗਤਾਨ ਲਈ ਛੋਟ ਵਾਲੀ ਦਰ ਲਾਗੂ ਹੋਵੇਗੀ) ☐ ਤਿਮਾਹੀ ☐ ਸਾਲਾਨਾ

ਇਸ ਅਨੁਸਾਰ ਵਿਆਜ ਦਾ ਭੁਗਤਾਨ ਕਰੋ: ☐ ਕੈਲੰਡਰ ਦਿਨ ☐ ਜਮ੍ਹਾਂ ਵਰ੍ਹੇਗੰਢ

ਪਰਿਪੱਕਤਾ ਦੇ ਨਿਰਦੇਸ਼: ☐ ਮੂਲਧਨ ਅਤੇ ਵਿਆਜ ਰੀਨਿਊ ਕਰੋ ☐ ਮੂਲਧਨ ਰੀਨਿਊ ਕਰੋ ਅਤੇ ਵਿਆਜ ਦਾ ਭੁਗਤਾਨ ਕਰੋ ☐ ਰੀਨਿਊ ਨਾ ਕਰੋ - ਮੂਲ ਅਤੇ ਵਿਆਜ ਦਾ ਭੁਗਤਾਨ ਕਰੋ

ਵਿਆਜ/ਪਰਿਪੱਕਤਾ ਦਾ ਭੁਗਤਾਨ ☐ ਡੀਡੀ/ਪੀਓ ਜਾਂ ☐ ਖਾਤਾ ਨੰਬਰ ☐ ਆਈਐਫਐਸਸੀ ਕੋਡ

ਜੇਕਰ ਤੁਸੀਂ ਫਿਕਸਡ ਡਿਪੋਜ਼ਿਟ (ਸਥਾਈ ਜਮ੍ਹਾਂ) ਦੀ ਪਰਿਪੱਕਤਾ ਰਕਮ ਨੂੰ ਕਿਸੇ ਹੋਰ ਬੈਂਕ ਵਿੱਚ ਜਮ੍ਹਾਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ ਲਾਭਪਾਤਰੀ ਬੈਂਕ ਦਾ ਹੱਦ ਕੀਤਾ ਗਿਆ ਚੈੱਕ ਪ੍ਰਦਾਨ ਕਰੋ।

☐ ਮੈਂ/ਅਸੀਂ ਆਪਣੇ/ਸਾਡੇ ਬੱਚਤ/ਚਾਲੂ ਖਾਤੇ ਵਿੱਚ ਆਏ ਸਵੀਪ ਸੁਵਿਧਾ (ਮਨੀ ਮੈਕਸ ਸੁਵਿਧਾ) ਨੂੰ ਸਕ੍ਰਿਨ ਕਰਨਾ ਚਾਹੁੰਦੇ ਹਾਂ। ਇਸ ਸੁਵਿਧਾ ਦੇ ਤਹਿਤ, ਮੈਂ/ਅਸੀਂ ਬੇਨਤੀ ਕਰਦੇ ਹਾਂ ਅਤੇ ਸਹਿਮਤ ਹਾਂ ਕਿ 181 ਦਿਨਾਂ ਦੀ ਡਿਵਾਈਡ ਅਵਧੀ ਅਤੇ ਰੱਜ਼ਾਨਾ ਬੁਕਿੰਗ ਆਵਰਤੀ ਦੇ ਨਾਲ ਫਿਕਸਡ ਡਿਪੋਜ਼ਿਟ (ਐਡਡੀ) ਬਣਾਈ ਜਾਣੀ ਚਾਹੀਦੀ ਹੈ। ਸਵੀਪ-ਆਊਟ ਦੀ ਸੀਮਾ (ਉਹ ਰਕਮ ਜਿਸ ਤੋਂ ਉੱਪਰ ਟਰਮ ਡਿਪੋਜ਼ਿਟ ਬਣਾਇਆ ਜਾਣਾ ਚਾਹੀਦਾ ਹੈ) ਸਬੰਧਤ ਖਾਤੇ 'ਤੇ ਲਾਗੂ ਮਾਸਿਕ/ਤਿਮਾਹੀ ਔਸਤ ਬਕਾਇਆ (ਐਮਏਬੀ/ਕਿਊਏਬੀ) ਦਾ ਦੁਗੁਣਾ ਜਾਂ INR 50,000 ਜੋ ਵੀ ਵੱਧ ਹੋਵੇ, ਤੋਂ ਵੱਧ ਹੋਵੇਗੀ। ਇਸ ਸੀਮਾ ਤੋਂ ਵੱਧ ਰਕਮ ਤੋਂ ਰੁ.5,000 ਦੀ ਨਿਊਨਤਮ ਰਕਮ, ਅਤੇ ਉਸ ਤੋਂ ਬਾਅਦ ਰੁ. 5,000 ਦੇ ਗੁਣਕਾਂ ਵਿੱਚ, ਵੱਧ ਤੋਂ ਵੱਧ ਰੁ. 2,50,000 ਤੱਕ ਦੀ ਐਡਡੀ ਬਣਾਈ ਜਾਣੀ ਚਾਹੀਦੀ ਹੈ।

ਕੀ ਪਹਿਲਾ ਬਿਨੈਕਾਰ ਸੀਨੀਅਰ ਸੀਟੀਜਨ ਹੈ? ☐ ਹਾਂ (ਜੇ ਹਾਂ, ਤਾਂ ਬੈਂਕ ਦੀ ਕੇਵਾਈਸੀ ਪਾਲਿਸੀ ਦੇ ਅਨੁਸਾਰ ਉਮਰ ਦਾ ਪ੍ਰਮਾਣ ਦਿਖਾਉਣ ਵਾਲੇ ਦਸਤਾਵੇਜ਼ ਦੀ ਇੱਕ ਕਾਪੀ ਨੱਥੀ ☐ ਨਹੀਂ

ਸਵੀਪ-ਇਨ ਸ਼ਰੂਲਤ ਨਿਰਦੇਸ਼: ☐ ਹਾਂ ☐ ਨਹੀਂ ਆਰਬੀਐਲ ਬੱਚਤ/ਚਾਲੂ ਖਾਤਾ ਨੰਬਰ ਲਿੰਕ ਕਰੋ

(ਇਹ ਸਿਰਫ਼ ਆਏ ਸਵੀਪ ਸੁਵਿਧਾ (ਮਨੀ ਮੈਕਸ ਸੁਵਿਧਾ) ਤੋਂ ਇਲਾਵਾ ਬੁੱਕ ਕੀਤੇ ਗਏ ਫਿਕਸਡ ਡਿਪੋਜ਼ਿਟ 'ਤੇ ਲਾਗੂ ਹੁੰਦਾ ਹੈ)

ਕਾਲੋਬਲ ਜਮ੍ਹਾਂ - ਗਾਹਕ ਅੰਸ਼ਕ/ਪੂਰਨ ਸਮੇਂ ਤੋਂ ਪਹਿਲਾਂ ਨਿਕਾਸੀ ਕਰ ਸਕਦੇ ਹਨ।

ਨਾਨ-ਕਾਲੋਬਲ ਡਿਪੋਜ਼ਿਟ - ਗਾਹਕ ਸਮੇਂ ਤੋਂ ਪਹਿਲਾਂ ਨਿਕਾਸੀ ਨਹੀਂ ਕਰ ਸਕਦੇ ਹਨ।

^ਜੇਕਰ ਖਾਤਾ ਬੇਲੁਣਾ ਦੀ ਸ਼ੁਰੂਆਤੀ ਰਕਮ ਨਕਦੀ ਵਿੱਚ ਹੈ ਤਾਂ ਗਾਹਕ ਨੂੰ ਵਿਅਕਤੀਗਤ ਤੌਰ 'ਤੇ ਬ੍ਰਾਂਚ ਵਿੱਚ ਜਾਣਾ ਚਾਹੀਦਾ ਹੈ ਅਤੇ ਅਧਿਕਾਰਤ ਰਸੀਦ ਪ੍ਰਾਪਤ ਕਰਨੀ ਚਾਹੀਦੀ ਹੈ।

@ਚੈਕ ਕ੍ਰਾੱਸ ਅਕਾਊਂਟ ਪੇਈ ਹੋਣਾ ਚਾਹੀਦਾ ਹੈ ਅਤੇ 'ਆਰਬੀਐਲ ਬੈਂਕ ਲਿਮਿਟਿਡ ਖਾਤਾ' <ਬਿਨੈਕਾਰ ਦਾ ਨਾਮ>' ਦੇ ਨਾਮ ਨਾਲ ਭੁਗਤਾਨਯੋਗ ਹੋਣਾ ਚਾਹੀਦਾ ਹੈ।

ਨੋਟ: i. ਜੇਕਰ ਸਾਨੂੰ ਫਿਕਸਡ ਡਿਪੋਜ਼ਿਟ ਦੀ ਪਰਿਪੱਕਤਾ ਤੋਂ ਪਹਿਲਾਂ ਤੁਹਾਡੇ ਤੋਂ ਖਾਸ ਨਿਰਦੇਸ਼ ਪ੍ਰਾਪਤ ਨਹੀਂ ਹੁੰਦੇ ਹਨ, ਤਾਂ ਅਸੀਂ ਫਿਕਸਡ ਡਿਪੋਜ਼ਿਟ ਨੂੰ ਫਿਕਸਡ ਡਿਪੋਜ਼ਿਟ ਦੀ ਮੂਲ ਅਵਧੀ ਦੇ ਲਈ, ਜਮ੍ਹਾਂ ਦੀ ਪਰਿਪੱਕਤਾ ਰਿਨਿਊਲ ਦੇ ਦਿਨ ਲਾਗੂ ਵਿਆਜ ਦਰ 'ਤੇ ਰਿਨਿਊ ਕਰਾਂਗੇ। ਐਡਡੀ ਦੀ ਪੂਰਨ/ਆਂਸ਼ਿਕ ਸਮੇਂ ਪੂਰਵ ਨਿਕਾਸੀ 'ਤੇ, ਉਸ ਅਵਧੀ ਦੇ ਲਈ ਲਾਗੂ ਦਰ 'ਤੇ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ, ਜਿਸਦੇ ਲਈ ਐਡਡੀ ਅਸੀਂ ਵਿੱਚ ਬੈਂਕ ਦੇ ਕੋਲ ਰਹੀ ਹੈ, ਜੋ 1% ਦੰਡ ਦੇ ਅਧੀਨ ਹੈ। ii. ਸਵੀਪ ਇਨ ਨਿਰਦੇਸ਼ਾਂ ਦੇ ਤਹਿਤ ਸਮੇਂ ਤੋਂ ਪਹਿਲਾਂ ਨਿਕਾਸੀ ਦੇ ਲਈ, ਲਿੰਕ ਕੀਤੇ ਗਏ ਫਿਕਸਡ ਡਿਪੋਜ਼ਿਟ ਨੂੰ ਮੈਪ ਕੀਤੇ ਗਏ ਬੱਚਤ/ਚਾਲੂ ਖਾਤੇ ਵਿੱਚ ਅਣਉਚਿਤ ਬਕਾਇਆ ਰਾਸ਼ੀ ਨੂੰ ਪੂਰਾ ਕਰਨ ਲਈ ਲਾਗੂ ਸਮੇਂ ਤੋਂ ਪਹਿਲਾਂ ਖੰਡਾਂ ਦੇ ਨਾਲ ਲਾਸਟ ਇਨ ਫਰਸਟ ਆਊਟ (ਨਵੀਨਤਮ ਚੀਜ਼ ਨੂੰ ਪਹਿਲਾਂ ਭੁਗਤਾਉਣਾ) ਦੇ ਆਧਾਰ 'ਤੇ ਸਮੇਂ ਤੋਂ ਪਹਿਲਾਂ ਤੋੜਿਆ ਜਾਵੇਗਾ। ਇਹ ਸੁਵਿਧਾ ਉਦੋਂ ਦਿੱਤੀ ਜਾਂਦੀ ਹੈ, ਜਦੋਂ ਬੱਚਤ/ਚਾਲੂ ਖਾਤੇ ਅਤੇ ਫਿਕਸਡ ਡਿਪੋਜ਼ਿਟ ਖਾਤੇ ਵਿੱਚ ਪਹਿਲੇ ਖਾਤਾਧਾਰਕ ਸਮਾਨ ਹੋਣ। ਬੱਚਤ/ਚਾਲੂ ਖਾਤੇ ਦੇ ਮਾਮਲੇ ਵਿੱਚ ਐਡਡੀ ਦੇ ਦੇਵਝ ਓਡੀ ਸ਼ਰੂਲਤ ਦਾ ਲਾਭ ਉਠਾਉਣ ਵਾਲੇ ਮਾਮਲੇ ਵਿੱਚ, ਸਵੀਪ-ਇਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

10. ਕ੍ਰੇਡਿਟ ਸਹੂਲਤ ਦੇ ਵੇਰਵੇ

ਗਾਹਕ ਵਚਨਬੱਧਤਾ (ਕਿਰਪਾ ਕਰਕੇ ਕਿਸੇ ਇੱਕ ਵਿਕਲਪ 'ਤੇ ਨਿਸ਼ਾਨ ਲਗਾਓ)

- ☐ ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ ਕਿਸੇ ਵੀ ਬੈਂਕ ਤੋਂ ਕੋਈ ਕ੍ਰੇਡਿਟ ਸਹੂਲਤ ਨਹੀਂ ਲਈ ਹੈ। ਭਵਿੱਖ ਵਿੱਚ, ਜੇਕਰ ਮੈਂ/ਅਸੀਂ ਕਿਸੇ ਹੋਰ ਬੈਂਕ ਤੋਂ ਕੋਈ ਕ੍ਰੇਡਿਟ ਸਹੂਲਤ ਲੈਂਦੇ ਹਾਂ, ਤਾਂ ਮੈਂ/ਅਸੀਂ ਅਜਿਹੀ ਕ੍ਰੇਡਿਟ ਸਹੂਲਤ ਪ੍ਰਾਪਤ ਕਰਨ ਦੇ 7 ਕਾਰਜ ਦਿਨਾਂ ਦੇ ਅੰਦਰ ਸਾਰਣੀ ਦੇ ਅਨੁਸਾਰ ਸਾਰੇ ਵੇਰਵਿਆਂ ਦੇ ਨਾਲ ਆਰਬੀਐਲ ਬੈਂਕ ਨੂੰ ਸੂਚਿਤ ਕਰਾਂਗੇ।
- ☐ ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ 5 ਕਰੋੜ ਰੁਪਏ ਤੋਂ ਘੱਟ ਕ੍ਰੇਡਿਟ ਸਹੂਲਤਾਂ ਦਾ ਲਾਭ ਲੈ ਰਹੇ ਹਾਂ। ਮੈਂ/ਅਸੀਂ ਬੈਂਕਿੰਗ ਪ੍ਰਣਾਲੀ ਵਿੱਚ ਪ੍ਰਾਪਤ ਕ੍ਰੇਡਿਟ ਸਹੂਲਤਾਂ ਦੇ 5 ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਹੋ ਜਾਣ 'ਤੇ ਆਰਬੀਐਲ ਬੈਂਕ ਨੂੰ ਸੂਚਿਤ ਕਰਨ ਦਾ ਵਚਨ ਦਿੰਦੇ ਹਾਂ।
- ☐ ਮੈਂ/ਅਸੀਂ ਘੋਸ਼ਣਾ ਕਰਦੇ ਹਾਂ ਕਿ ਮੈਂ/ਅਸੀਂ _____ ਭਾਰਤੀ ਰਿਜ਼ਰਵ ਬੈਂਕ ਸਰਕੂਲਰ* (ਅਪਵਾਦ ਸੂਚੀ ਲਈ ਸਾਰਣੀ ਸੀ ਵੇਖੋ) ਦੇ ਅਨੁਸਾਰ ਅਪਵਾਦ ਸ਼੍ਰੇਣੀ ਦੇ ਅਧੀਨ ਆਉਂਦੇ ਹਾਂ ਜਿਵੇਂ ਕਿ ਸਮੇਂ-ਸਮੇਂ 'ਤੇ ਸੋਧ ਕੀਤੀ ਜਾ ਸਕਦੀ ਹੈ।
- ☐ ਮੈਂ/ਅਸੀਂ ਸਾਰਣੀ ਦੇ ਵਿੱਚ ਪ੍ਰਗਟ ਕੀਤੇ ਵੇਰਵਿਆਂ ਦੇ ਅਨੁਸਾਰ ਹੋਰ ਬੈਂਕਾਂ/ਆਰਬੀਐਲ ਬੈਂਕ ਨਾਲ ਕ੍ਰੇਡਿਟ ਸਹੂਲਤਾਂ ਲੈ ਰਹੇ ਹਾਂ ਅਤੇ ਇੱਥੇ ਦਿੱਤੇ ਵੇਰਵਿਆਂ ਦੀ ਸੁੱਧਤਾ ਦੀ ਪੁਸ਼ਟੀ ਕਰਦੇ ਹਾਂ।
- ☐ ਭਾਰਤੀ ਰਿਜ਼ਰਵ ਬੈਂਕ ਸਰਕੂਲਰ ਦੇ ਸੰਦਰਭ ਵਿੱਚ, ਮੈਂ/ਅਸੀਂ ਸਮਝਦੇ ਹਾਂ ਕਿ ਸੀਸੀ/ਓਡੀ ਕਰਜ਼ਦਾਰ ਜਿੱਥੇ ਬੈਂਕਿੰਗ ਪ੍ਰਣਾਲੀ ਵਿੱਚ ਕੁੱਲ ਜ਼ੋਖਿਮ 5 ਕਰੋੜ ਤੋਂ ਵੱਧ ਹੈ, ਕਰਜ਼ ਲੈਣ ਵਾਲੇ ਕੋਲ ਸਿਰਫ 'ਇਕ ਬੈਂਕ' ਵਿੱਚ ਚਾਲੂ ਖਾਤਾ ਹੋ ਸਕਦਾ ਹੈ ਬਸ਼ਰਤ ਬੈਂਕ ਕੋਲ 10% ਤੋਂ ਵੱਧ ਹੋਵੇ। ਕਰਜ਼ ਜ਼ੋਖਿਮ (ਸੀਸੀ/ਓਡੀ ਇਸਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ)। ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਮੇਰੇ ਕੋਲ ਕੋਈ ਹੋਰ ਚਾਲੂ ਖਾਤਾ ਨਹੀਂ ਹੈ ਅਤੇ ਮੈਂ ਆਰਬੀਐਲ ਬੈਂਕ ਦੇ ਚਾਲੂ ਖਾਤੇ ਨੂੰ ਮੇਰੇ ਇੱਕੋ-ਇੱਕ ਅਤੇ ਵਿਸ਼ੇਸ਼ ਚਾਲੂ ਖਾਤੇ ਵਜੋਂ ਰੱਖਾਂਗਾ।

ਸਾਰਣੀ ਏ - ਬੈਂਕ ਅਨੁਸਾਰ ਕ੍ਰੇਡਿਟ ਐਕਸਪੋਜ਼ਰ

ਕ੍ਰਮ ਸੰ.	ਬੈਂਕ ਦਾ ਨਾਮ	ਐਕਸਪੋਜ਼ਰ ਦੀ ਕਿਸਮ (ਸੀਸੀ ਜਾਂ ਓਡੀ ਜਾਂ ਹੋਰ ਲੋਨ ਐਕਸਪੋਜ਼ਰ)	% ਸੰਪਰਕ	ਰਕਮ
1.				
2.				
3.				
4.				
5.				
ਕੁੱਲ				

5 ਤੋਂ ਵੱਧ ਬੈਂਕਾਂ ਤੋਂ ਐਕਸਪੋਜ਼ਰ ਲਈ, ਉਪਰੋਕਤ ਫਾਰਮੈਟ ਵਿੱਚ ਵੱਖਰੀ ਸੀਟ ਸ਼ਾਮਲ ਕਰੋ। (ਐਕਸਪੋਜ਼ਰ ਦਾ ਅਰਥ ਹੈ ਬੈਂਕਿੰਗ ਪ੍ਰਣਾਲੀ ਵਿੱਚ ਸਵੀਕ੍ਰਿਤ ਫੰਡ ਆਧਾਰਿਤ ਅਤੇ ਗੈਰ-ਫੰਡ ਆਧਾਰਿਤ ਕ੍ਰੇਡਿਟ ਸੁਵਿਧਾਵਾਂ ਦਾ ਜੋੜ)

ਟੇਬਲ ਬੀ - ਡੇਬਿਟ ਪ੍ਰਮਾਣੀਕਰਨ (ਕਿਰਪਾ ਕਰਕੇ ਰੱਦ ਕੀਤੀ ਚੈਕ ਕਾਪੀ ਪ੍ਰਾਪਤ ਕਰੋ)

ਆਰਬੀਐਲ ਬੈਂਕ ਵਿੱਚ ਕੁੱਲ ਐਕਸਪੋਜ਼ਰ ਦੇ 10% ਤੋਂ ਘੱਟ ਵਾਲੇ ਸੀਸੀ/ਓਡੀ ਖਾਤਿਆਂ ਲਈ ਜਾਂ ਕੁਲੈਕਸ਼ਨ ਖਾਤਿਆਂ ਲਈ

ਮੈਂ/ਅਸੀਂ ਆਰਬੀਐਲ ਬੈਂਕ ਨੂੰ ਖਾਤੇ ਨੂੰ ਡੇਬਿਟ ਕਰਨ ਅਤੇ ਐਨਈਐਫਟੀ/ਆਰਟੀਜੀਐਸ ਰਾਹੀਂ ਨਾਮਿਤ ਖਾਤਾ ਸੰਖਿਆ ਵਿੱਚ ਫੰਡਾਂ ਭੇਜਣ ਦੇ ਲਈ ਅਧਿਕਾਰਤ ਕਰਦੇ ਹਨ: _____

ਲਾਭਪਾਤਰੀ ਖਾਤੇ ਦਾ ਨਾਮ (ਹੋਰ ਬੈਂਕ ਵਿੱਚ): _____

ਬੈਂਕ ਦਾ ਨਾਮ: _____ ਬ੍ਰਾਂਚ ਦਾ ਨਾਮ: _____ ਆਈਐਫਐਸਸੀ ਕੋਡ: _____

☐ ਮੈਂ ਇਸ ਘੋਸ਼ਣਾ ਦੇ ਅਨੁਸਾਰ ਆਪਣੇ ਖਾਤੇ ਵਿੱਚ ਸਥਾਈ ਨਿਰਦੇਸ਼ਾਂ ਨੂੰ ਸੈਟ ਕਰਨਾ ਚਾਹੁੰਦਾ/ਦੀ ਹਾਂ।

*ਐਸਆਈ ਦੀ ਸ਼ੁਰੂਆਤ ਮਿਤੀ: ਖਾਤਾ ਖੋਲ੍ਹਣ/ਰੁਪਾਂਤਰਨ ਦੀ ਮਿਤੀ

D	D	M	M	Y	Y	Y	Y
---	---	---	---	---	---	---	---

 ਦਿਨ ਮਹੀਨਾ ਸਾਲ ਐਸਆਈ ਦੀ ਸਮਾਪਤੀ ਦੀ ਮਿਤੀ: ਦਸੰਬਰ 2099.

*ਡਿਵਾਲਟ ਐਸਆਈ ਬਾਰੰਬਾਰਤਾ ਅਗਲੇ ਦਿਨ ਸਵੇਰ ਦੇ ਤੌਰ 'ਤੇ ਸੈੱਟ ਕੀਤੀ ਜਾਵੇਗੀ।

ਮੈਂ/ਅਸੀਂ ਆਰਬੀਐਲ ਬੈਂਕ ਨੂੰ ਸੀਆਰਆਈਐਲਸੀ, ਕ੍ਰੇਡਿਟ ਸੂਚਨਾ ਕੰਪਨੀਆਂ (ਸੀਆਈਸੀ) ਅਤੇ ਰਾਸ਼ਟਰੀ ਈ-ਗਵਰਨੈਂਸ ਸੇਵਾ ਲਿਮਿਟਿਡ (ਐਨਈਐਸਐਲ) ਤੋਂ ਐਕਸਪੋਜ਼ਰ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਅਧਿਕਾਰਤ ਕਰਦੇ ਹਾਂ।

ਮੈਂ/ਅਸੀਂ ਬੈਂਕ ਨੂੰ ਘੱਟ ਤੋਂ ਘੱਟ ਛਿਮਾਰੀ ਆਧਾਰ 'ਤੇ ਜਾਂ ਜਦੋਂ ਵੀ ਕਰਜ਼ ਐਕਸਪੋਜ਼ਰ ਦੀ ਸੰਰਚਨਾ ਵਿੱਚ ਕੋਈ ਬਦਲਾਵ ਹੁੰਦਾ ਹੈ, ਜੋ ਵੀ ਪਹਿਲਾਂ ਹੋਵੇ, ਜ਼ੋਖਿਮ ਵਿਤਰਣ ਪ੍ਰਦਾਨ ਕਰਾਂਗੇ।

ਮੈਂ/ਅਸੀਂ ਜਾਣਦੇ ਹਾਂ ਕਿ ਜਦੋਂ ਓਡੀਸੀਸੀ/ਸੰਗ੍ਰਹਿ ਖਾਤੇ ਨੂੰ ਨਿਯਮਤ ਚਾਲੂ ਖਾਤੇ/ਓਡੀ-ਸੀਸੀ ਖਾਤੇ ਵਿੱਚ ਬਦਲਿਆ ਜਾਂਦਾ ਹੈ ਤਾਂ ਮੈਨੂੰ/ਸਾਨੂੰ ਲੋੜਦੀ ਸਹੂਲਤ ਦੇ ਲਈ ਦੁਬਾਰਾ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ।

ਮੈਂ/ਅਸੀਂ ਇਹ ਯਕੀਨੀ ਬਣਾਵਾਂਗੇ ਕਿ ਡੇਬਿਟ ਕ੍ਰੀਜ਼ ਦੇ ਨਾਲ ਕੁਲੈਕਸ਼ਨ ਖਾਤੇ/ਓਡੀ-ਸੀਸੀ ਖਾਤੇ (ਆਂ) ਵਿੱਚ ਬਦਲੇ ਗਏ ਖਾਤਿਆਂ ਲਈ ਹੇਠਾਂ ਦਿੱਤੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ:

- ਨੈੱਟ ਬੈਂਕਿੰਗ (ਰਿਟੇਲ ਅਤੇ ਸੀਆਈਬੀ) 'ਤੇ ਲੈਣ-ਦੇਣ ਦੀ ਪਹੁੰਚ ਨੂੰ ਅਕਿਰਿਆਸ਼ੀਲ ਕਰ ਦਿੱਤਾ ਜਾਵੇਗਾ।
- ਸਾਰੇ ਕਾਰਡ ਪੇਕੇ ਤੌਰ 'ਤੇ ਬਲੋਕ ਕਰ ਦਿੱਤੇ ਜਾਣਗੇ
- ਜੇਕਰ ਕੋਈ ਜਾਰੀ ਕੀਤਾ ਗਿਆ ਹੋਵੇ ਤਾਂ ਉਸ ਨੂੰ ਰੋਕ ਦਿੱਤਾ ਜਾਵੇਗਾ
- ਈਸੀਐਸ, ਐਸਆਈ, ਆਟੋ ਸਵੀਪ-ਆਊਟ ਸਹੂਲਤ ਬੰਦ ਕਰ ਦਿੱਤੀ ਜਾਵੇਗੀ
- ਯੂਪੀਆਈ, ਪੀਓਐਸ ਆਦਿ ਵਰਗੇ ਡਿਜੀਟਲ ਲੈਣ-ਦੇਣ ਦੀ ਪਹੁੰਚ ਨੂੰ ਰੋਕ ਦਿੱਤਾ ਜਾਵੇਗਾ

ਟੇਬਲ ਸੀ - ਅਪਵਾਦ ਸੂਚੀ

- ਰੀਅਲ ਅਸਟੇਟ ਪ੍ਰੋਜੈਕਟਾਂ (ਆਰਈਆਰਏ) ਲਈ ਖਾਤੇ
- ਭਾਰਤੀ ਰਿਜ਼ਰਵ ਬੈਂਕ ਦੁਆਰਾ ਇਜਾਜ਼ਤ ਦਿੱਤੀਆਂ ਗਈਆਂ ਖਾਸ ਗਤੀਵਿਧੀਆਂ ਲਈ ਭੁਗਤਾਨ ਐਗਰੀਗੇਟਰਾਂ/ਪ੍ਰੀਪੈਡ ਭੁਗਤਾਨ ਸਾਧਨ ਜਾਰੀਕਰਤਾਵਾਂ ਦੇ ਨੋਡਲ ਜਾਂ ਐਸਕ੍ਰੂ ਖਾਤੇ
- ਡੇਬਿਟ ਕਾਰਡ/ਏਟੀਐਮ ਕਾਰਡ/ਕ੍ਰੇਡਿਟ ਕਾਰਡ ਜਾਰੀਕਰਤਾਵਾਂ/ਅਧਿਗ੍ਰਹਿਣਕਰਤਾਵਾਂ ਨਾਲ ਸਬੰਧਤ ਬਕਾਇਆ ਦੇ ਨਿਪਟਾਰੇ ਲਈ ਖਾਤੇ
- ਫੇਮਾ, 1999 ਦੇ ਤਹਿਤ ਮਨਜ਼ੂਰ ਖਾਤੇ
- ਆਈਪੀਓ/ਐਨਐਫਓ/ਐਫਪੀਓ/ਸੇਅਰ ਦੇ ਉਦੇਸ਼ ਦੇ ਲਈ ਖਾਤੇ ਬਾਇਬੈਕ/ਲਾਭ-ਅੰਸ਼ ਭੁਗਤਾਨ/ਵਪਾਰਕ ਪੱਤਰਾਂ ਨੂੰ ਜਾਰੀ ਕਰਨਾ/ਡਿਬੈਂਚਰ ਦੀ ਵੰਡ/ਸਬਸਿਡੀ
- ਕਰਾਂ, ਚਾਰਜਜ਼, ਵਿਧਾਨਿਕ ਬਕਾਇਆ ਆਦਿ ਦੇ ਭੁਗਤਾਨ ਦੇ ਲਈ ਖਾਤੇ, ਜੋ ਉਹਨਾਂ ਨੂੰ ਇਕੱਠੇ ਕਰਨ ਲਈ ਅਧਿਕਾਰਤ ਬੈਂਕਾਂ ਦੇ ਨਾਲ ਖੋਲ੍ਹੇ ਗਏ ਹਨ, ਅਜਿਹੇ ਬੈਂਕ ਦੇ ਕਰਜ਼ਦਾਤਾਵਾਂ ਦੇ ਲਈ ਜੋ ਅਜਿਹੇ ਕਰਾਂ, ਚਾਰਜਜ਼, ਵਿਧਾਨਿਕ ਬਕਾਇਆ ਆਦਿ ਨੂੰ ਇਕੱਠਾ ਕਰਨ ਲਈ ਅਧਿਕਾਰਤ ਨਹੀਂ ਹੈ
- ਕਿਸੇ ਖਾਸ ਪ੍ਰੋਜੈਕਟ ਦੇ ਨਕਦੀ ਪ੍ਰਵਾਹ ਨੂੰ ਪ੍ਰਾਪਤ ਕਰਨ/ਨਿਗਰਾਨੀ ਕਰਨ ਲਈ ਕਿਸੇ ਬੈਂਕ ਦੁਆਰਾ ਖੋਲ੍ਹੇ ਗਏ ਖਾਤੇ, ਬਸ਼ਰਤ ਕਰਜ਼ਦਾਰ ਨੇ ਉਸ ਪ੍ਰੋਜੈਕਟ ਲਈ ਕੋਈ ਸੀਸੀ/ਓਡੀ ਸਹੂਲਤ ਦਾ ਲਾਭ ਨਾ ਉਠਾਇਆ ਹੋਵੇ
- ਮੁਦਰਾ ਦੀ ਸੋਗਤੀ ਦੇ ਲਈ ਵਫ਼ਾਈਟ ਲੇਬਲ ਏਟੀਐਮ ਆਪਰੇਟਰਾਂ ਅਤੇ ਉਨ੍ਹਾਂ ਦੇ ਏਜੰਸੀ, ਕੈਸ-ਇਨ-ਟ੍ਰਾਂਜ਼ਿਟ (ਸੀਆਈਟੀ) ਕੰਪਨੀਆਂ / ਨਕਦ ਮੁੜ ਪੂਰਤੀ ਏਜੰਸੀਆਂ (ਸੀਆਰਏ) ਦੇ ਖਾਤੇ।
- ਅੰਤਰ-ਬੈਂਕ ਖਾਤੇ
- ਅਖਿਲ ਭਾਰਤੀ ਵਿੱਤੀ ਸੰਸਥਾਵਾਂ (ਏਆਈਐਫਆਈ) ਦੇ ਖਾਤੇ, ਜਿਵੇਂ ਕਿ, ਐਗਰਿਜ਼ ਬੈਂਕ, ਨਾਬਾਰਡ, ਐਨਐਚਬੀ, ਅਤੇ ਐਸਆਈਡੀਬੀਆਈ ਤੇ
- ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਵਿਸ਼ੇਸ਼ ਨਿਰਦੇਸ਼ਾਂ ਦੇ ਤਹਿਤ ਖੋਲ੍ਹੇ ਗਏ ਖਾਤੇ
- ਕੇਂਦਰ ਜਾਂ ਰਾਜ ਸਰਕਾਰਾਂ/ਰੈਗੂਲੇਟਰੀ ਏਜੰਸੀਆਂ ਦੇ ਆਦੇਸ਼ਾਂ ਦੁਆਰਾ ਨੱਥੀ ਖਾਤੇ ਅਦਾਰੇ/ਅਦਾਲਤਾਂ/ਜਾਂਚ ਏਜੰਸੀਆਂ ਆਦਿ, ਜਿੱਥੇ ਗਾਹਕ ਕੋਈ ਵਿਵੇਕ ਅਧੀਨ ਡੇਬਿਟ ਨਹੀਂ ਕਰ ਸਕਦਾ।

ਅਧਿਕਾਰਤ ਵਿਅਕਤੀ/ਵਿਅਕਤੀਆਂ ਦਾ ਨਾਮ	ਅਧਿਕਾਰਤ ਵਿਅਕਤੀ/ਵਿਅਕਤੀਆਂ ਦੀ ਮੋਹਰ ਨਾਲ ਹਸਤਾਖਰ (ਸੰਚਾਲਨ ਦੇ ਤਰੀਕੇ ਅਨੁਸਾਰ ਹਸਤਾਖਰ ਕੀਤੇ ਜਾਣੇ ਚਾਹੀਦੇ ਹਨ)
1	_____ *Signature

ਅਧਿਕਾਰਤ ਵਿਅਕਤੀ/ਵਿਅਕਤੀਆਂ ਦਾ ਨਾਮ	ਅਧਿਕਾਰਤ ਵਿਅਕਤੀ/ਵਿਅਕਤੀਆਂ ਦੀ ਮੋਹਰ ਨਾਲ ਹਸਤਾਖਰ (ਸੰਚਾਲਨ ਦੇ ਤਰੀਕੇ ਅਨੁਸਾਰ ਹਸਤਾਖਰ ਕੀਤੇ ਜਾਣੇ ਚਾਹੀਦੇ ਹਨ)
2	*Signature
3	*Signature
4	*Signature
5	*Signature

11. ਕਾਰਪੋਰੇਟ ਇੰਟਰਨੈਟ ਬੈਂਕਿੰਗ ਨਾਮਾਂਕਣ (ਬਿਜ਼ ਬੈਂਕ ਸਮੇਤ)

*ਵਰਤੋਂਕਾਰ ਨਾਮ	*ਵਰਤੋਂਕਾਰ ਦੇ ਹਸਤਾਖਰ (ਕਾਲੀ ਸਿਆਹੀ ਵਿੱਚ ਸਟਾਪ ਦੇ ਨਾਲ)	*ਸੰਪਰਕ ਵੇਰਵੇ	*ਸੀਆਈਬੀ ਅਧਿਕਾਰ (ਜਿਵੇਂ ਲਾਗੂ ਹੋਵੇ ਉਸ ਤਰ੍ਹਾਂ ਦਾ ਭੁਣੇ)
ਵਰਤੋਂਕਾਰ ਦਾ ਨਾਮ 1		ਈਮੇਲ ਆਈਡੀ ਮੋਬਾਇਲ	☐ ਪਹੁੰਚ ਵੇਖੋ ☐ ਲੈਣ-ਦੇਣ ਪਹੁੰਚ - ਆਰੰਭਕਰਤਾ (ਨਿਰਮਾਤਾ) ☐ ਲੈਣ-ਦੇਣ ਪਹੁੰਚ - ਅਧਿਕਾਰਕ (ਜਾਂਚਕਰਤਾ) ☐ ਲੈਣ-ਦੇਣ ਪਹੁੰਚ - ਦੋਹਰਾ (ਨਿਰਮਾਤਾ ਅਤੇ ਜਾਂਚਕਰਤਾ)
ਵਰਤੋਂਕਾਰ ਦਾ ਨਾਮ 2		ਈਮੇਲ ਆਈਡੀ ਮੋਬਾਇਲ	☐ ਪਹੁੰਚ ਵੇਖੋ ☐ ਲੈਣ-ਦੇਣ ਪਹੁੰਚ - ਆਰੰਭਕਰਤਾ (ਨਿਰਮਾਤਾ) ☐ ਲੈਣ-ਦੇਣ ਪਹੁੰਚ - ਅਧਿਕਾਰਕ (ਜਾਂਚਕਰਤਾ) ☐ ਲੈਣ-ਦੇਣ ਪਹੁੰਚ - ਦੋਹਰਾ (ਨਿਰਮਾਤਾ ਅਤੇ ਜਾਂਚਕਰਤਾ)
ਵਰਤੋਂਕਾਰ ਦਾ ਨਾਮ 3		ਈਮੇਲ ਆਈਡੀ ਮੋਬਾਇਲ	☐ ਪਹੁੰਚ ਵੇਖੋ ☐ ਲੈਣ-ਦੇਣ ਪਹੁੰਚ - ਆਰੰਭਕਰਤਾ (ਨਿਰਮਾਤਾ) ☐ ਲੈਣ-ਦੇਣ ਪਹੁੰਚ - ਅਧਿਕਾਰਕ (ਜਾਂਚਕਰਤਾ) ☐ ਲੈਣ-ਦੇਣ ਪਹੁੰਚ - ਦੋਹਰਾ (ਨਿਰਮਾਤਾ ਅਤੇ ਜਾਂਚਕਰਤਾ)
ਵਰਤੋਂਕਾਰ ਦਾ ਨਾਮ 4		ਈਮੇਲ ਆਈਡੀ ਮੋਬਾਇਲ	☐ ਪਹੁੰਚ ਵੇਖੋ ☐ ਲੈਣ-ਦੇਣ ਪਹੁੰਚ - ਆਰੰਭਕਰਤਾ (ਨਿਰਮਾਤਾ) ☐ ਲੈਣ-ਦੇਣ ਪਹੁੰਚ - ਅਧਿਕਾਰਕ (ਜਾਂਚਕਰਤਾ) ☐ ਲੈਣ-ਦੇਣ ਪਹੁੰਚ - ਦੋਹਰਾ (ਨਿਰਮਾਤਾ ਅਤੇ ਜਾਂਚਕਰਤਾ)
ਸੀਆਈਬੀ ਲਈ ਸੰਚਾਲਨ ਦਾ ਤਰੀਕਾ		☐ ਇਕੱਲੇ/ਵੱਖ-ਵੱਖ ☐ ਬੋਰਡ ਦੇ ਮਤੇ ਦੇ ਅਨੁਸਾਰ (ਕਿਰਪਾ ਕਰਕੇ ਬੋਰਡ ਮਤੇ (ਬੀਆਰ)/ਭਾਗੀਦਾਰੀ ਪੱਤਰ ਪ੍ਰਦਾਨ ਕਰੋ ਜਿਵੇਂ ਵੀ ਲਾਗੂ ਹੋਵੇ) ☐ ਹੋਰ	
ਬਲਕ ਡੇਬਿਟ ਕਿਸਮ		☐ ਮਲਟੀਪਲ ਡੇਬਿਟ - ਮਲਟੀਪਲ ਕ੍ਰੇਡਿਟ ☐ ਸਿੰਗਲ ਡੇਬਿਟ - ਮਲਟੀਪਲ ਕ੍ਰੇਡਿਟ	

ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਉਪਰ ਦੱਸੇ ਗਏ ਅਧਿਕਾਰੀਆਂ/ਵਿਅਕਤੀਆਂ ਨੂੰ ਸਾਡੇ ਵੱਲੋਂ 'ਆਰਬੀਐਲ ਕਾਰਪੋਰੇਟ ਨੈਟ ਬੈਂਕਿੰਗ ਸੇਵਾਵਾਂ' ਦੇ ਅਧਿਕਾਰਤ ਵਰਤੋਂਕਾਰ ਦੇ ਰੂਪ ਵਿੱਚ ਪੰਜੀਕ੍ਰਿਤ ਕਰੋ, ਤਾਂ ਕਿ ਉਹ ਹੇਠਾਂ ਦਿੱਤੇ ਸਾਰੇ ਖਾਤਿਆਂ (ਆ) ਵਿੱਚ ਫੰਡ ਟ੍ਰਾਂਸਫਰ ਸਮੇਤ ਲੈਣ-ਦੇਣ ਦੇਖ ਸਕਣ ਅਤੇ/ਜਾਂ ਸੰਚਾਲਿਤ ਕਰ ਸਕਣ ਅਤੇ ਸਮੇਂ-ਸਮੇਂ 'ਤੇ ਬੈਂਕ ਦੁਆਰਾ ਆਪਣੀ ਵੈਬਸਾਈਟ/ਕਾਰਪੋਰੇਟ ਇੰਟਰਨੈਟ ਬੈਂਕਿੰਗ ਦੇ ਜ਼ਰੀਏ ਦਿੱਤੀ ਜਾਣ ਵਾਲੀ ਵੱਖ-ਵੱਖ ਹੋਰ ਗਾਹਕ ਸੇਵਾਵਾਂ ਦਾ ਲਾਭ ਉਠਾ ਸਕਣ।

ਕ੍ਰਿਪਾ ਧਿਆਨ ਦਿਓ:

- ਸਾਰੇ ਅਧਿਕਾਰ ਸੀਆਈਐਫ ਪੱਧਰ 'ਤੇ ਪ੍ਰਦਾਨ ਕੀਤੇ ਜਾਂਦੇ ਹਨ।
 - o ਜੇਕਰ ਲੈਣ-ਦੇਣ ਦੇ ਅਧਿਕਾਰ ਪ੍ਰਦਾਨ ਕੀਤੇ ਜਾਣੇ ਹਨ, ਤਾਂ ਕਿਰਪਾ ਕਰਕੇ ਇਸ ਵਿੱਚ ਦਿੱਤੀ ਉਚਿਤ ਸੀਮਾ ਦੇ ਵੇਰਵਿਆਂ ਦੇ ਨਾਲ ਇੱਕ ਬੀਆਰ ਪ੍ਰਦਾਨ ਕਰੋ।
 - o ਜੇਕਰ ਸੰਚਾਲਨ ਦਾ ਮੋਡ ਇਕੱਲਾ ਹੈ, ਤਾਂ ਹੇਠਾਂ ਦਿੱਤੀਆਂ ਡਿਫਾਲਟ ਸੀਮਾਵਾਂ ਲਾਗੂ ਹੁੰਦੀਆਂ ਹਨ:

ਲੈਣ-ਦੇਣ	ਸੀਮਾ
ਆਰਬੀਐਲ ਤੋਂ ਆਰਬੀਐਲ ਦੇ ਆਪਣੇ ਖਾਤੇ ਵਿੱਚ ਟ੍ਰਾਂਸਫਰ	ਅਸੀਮਤ
ਆਰਬੀਐਲ/ਐਨਈਐਫਟੀ/ਆਰਟੀਜੀਐਸ ਦੇ ਅੰਦਰ ਤੀਜੀ ਪੱਖੀ ਟ੍ਰਾਂਸਫਰ	5 ਕਰੋੜ ਰੁਪਏ
ਆਈਐਮਪੀਐਸ ਪ੍ਰਤੀ ਦਿਨ ਅਤੇ ਪ੍ਰਤੀ ਲੈਣ-ਦੇਣ	5 ਲੱਖ ਰੁਪਏ

- ਵਰਤੋਂਕਾਰ ਦੇ ਰੂਪ ਵਿੱਚ ਘੱਟੋ-ਘੱਟ ਇੱਕ ਵਿਲੱਖਣ ਆਰੰਭਕਰਤਾ ਅਤੇ ਅਧਿਕਾਰਦਾਤਾ ਜਾਂ ਇੱਕ ਭੂਅਲ ਵਰਤੋਂਕਾਰ ਹੋਣਾ ਚਾਹੀਦਾ ਹੈ।
- ਬਿਜ਼ਬੈਂਕ ਐਪ ਮੌਜੂਦਾ ਸਮੇਂ ਵਿੱਚ ਸੀਆਈਬੀ 'ਤੇ ਜਾਂਚਕਰਤਾਵਾਂ ਲਈ ਉਪਲਬਧ ਹੈ।

- ਕਾਰਪੋਰੇਟ ਵਰਤੋਂਕਾਰ ਆਈਡੀ ਰਜਿਸਟਰਡ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ 'ਤੇ ਭੇਜੀ ਜਾਵੇਗੀ।
- ਇਕੱਲੇ ਦੋਹਰੇ ਵਰਤੋਂਕਾਰ ਦੁਆਰਾ ਸ਼ੁਰੂ ਕੀਤੇ ਗਏ ਲੈਣ-ਦੇਣ ਲਈ ਕਿਸੇ ਹੋਰ ਅਧਿਕਾਰ ਦੀ ਲੋੜ ਨਹੀਂ ਹੋਵੇਗੀ, ਅਤੇ ਜਮ੍ਹਾਂ ਕਰਨ 'ਤੇ ਤੁਰੰਤ ਡੇਬਿਟ ਦੀ ਪ੍ਰਕਿਰਿਆ ਕੀਤੀ ਜਾਵੇਗੀ।
- ਗੈਰ-ਵਿੱਤੀ ਲੈਣ-ਦੇਣ ਦੇ ਅਧਿਕਾਰ, ਜਿਵੇਂ ਕਿ ਸਟੇਟਮੈਂਟ, ਬੈਲੇਂਸ ਸਰਟੀਫਿਕੇਟ, ਵਿਆਜ ਸਰਟੀਫਿਕੇਟ ਵਰਤੋਂਕਾਰਾਂ ਨੂੰ ਮੂਲ ਰੂਪ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ।
- ਵਿੱਤੀ ਲੈਣ-ਦੇਣ ਵਿੱਚ ਸਕ੍ਰੀਨ ਟ੍ਰਾਂਸਫਰ, ਬਲਕ ਅਪਲੋਡ, ਚੈਕਬੁੱਕ ਬੇਨਤੀ, ਸਟਾਪ ਚੈਕ, ਟੈਕਸ ਭੁਗਤਾਨ, ਬਿੱਲ ਭੁਗਤਾਨ ਅਤੇ ਡੀਡੀ ਬੇਨਤੀ ਸ਼ਾਮਲ ਹਨ।
- ਸੰਬੰਧਿਤ ਵਰਤੋਂਕਾਰਾਂ ਨਾਲ ਜੁੜੇ ਲੋਨ ਅਤੇ ਮਿਆਦੀ ਜਮ੍ਹਾਂ ਉਹਨਾਂ ਦੁਆਰਾ ਦੇਖੇ ਜਾ ਸਕਦੇ ਹਨ। ਜੇਕਰ ਸੀਆਈਬੀ ਰਜਿਸਟ੍ਰੇਸ਼ਨ ਤੋਂ ਬਾਅਦ ਕੋਈ ਨਵਾਂ ਲੋਨ/ਮਿਆਦੀ ਜਮ੍ਹਾਂ ਖਾਤਾ ਖੋਲ੍ਹਿਆ ਜਾਂਦਾ ਹੈ, ਤਾਂ ਕਿਰਪਾ ਕਰਕੇ ਉਹਨਾਂ ਵਰਤੋਂਕਾਰਾਂ ਦੀ ਸੂਚੀ ਪ੍ਰਦਾਨ ਕਰੋ ਜਿਨ੍ਹਾਂ ਨੂੰ ਉਹਨਾਂ ਖਾਤਿਆਂ ਤੱਕ ਪਹੁੰਚ ਦਿੱਤੀ ਜਾਣੀ ਚਾਹੀਦੀ ਹੈ।
- *ਜੇਕਰ ਕੁਝ ਵਰਤੋਂਕਾਰਾਂ ਲਈ ਕੇਵਲ ਖਾਸ ਖਾਤਿਆਂ ਤੱਕ ਹੀ ਪਹੁੰਚ ਸੀਮਿਤ ਕੀਤੀ ਜਾਣੀ ਹੈ, ਤਾਂ ਕਿਰਪਾ ਕਰਕੇ ਅਨੁਬੰਧ ਭਰੋ।

12. ਐਫਟੇਰੀਸੀਏ/ਸੀਆਰਐਸ ਘੋਸ਼ਣਾ

ਅੰਤਮ ਲਾਭਕਾਰੀ ਸੁਆਮੀ ਦਾ ਵੇਰਵਾ ਜਿਸ ਵਿੱਚ ਵਾਧੂ ਐਫਟੇਰੀਸੀਏ/ਸੀਆਰਐਸ ਜਾਣਕਾਰੀ ਸ਼ਾਮਲ ਹੈ (ਕਿਰਪਾ ਕਰਕੇ ਪੂਰਨਤਾ ਲਈ ਹੋਰ ਸੰਦਰਭ ਸ਼ਾਮਲ ਕਰੋ)

1. ਇਕਾਈ ਦਾ ਨਾਮ:	2. ਗਾਹਕ ਆਈਡੀ:
3. ਕਰ ਨਿਵਾਸ ਦਾ ਪਤਾ (ਸ਼ਹਿਰ, ਰਾਜ, ਦੇਸ਼ ਅਤੇ ਪਿਨ ਕੋਡ ਸਮੇਤ):	
4. ਨਿਗਮ ਦਾ ਦੇਸ਼:	5. ਨਿਗਮ ਦਾ ਸ਼ਹਿਰ:
6. ਇਕਾਈ ਪਛਾਣ ਦਸਤਾਵੇਜ਼ ਅਤੇ ਨੰਬਰ: (ਜਿਵੇਂ ਕਿ ਨਿਗਮ ਦਾ ਸਰਟੀਫਿਕੇਟ, ਵੈਟ ਨੰਬਰ: ਆਦਿ)	
7. ਪਛਾਣ ਦਸਤਾਵੇਜ਼ ਲਈ ਜਾਰੀ ਕਰਨ ਵਾਲਾ ਦੇਸ਼:	
8. *ਰਿਪੋਰਟਿੰਗ ਉਦੇਸ਼ ਲਈ ਇਕਾਈ ਦੀ ਕਿਸਮ:	(ਕਿਰਪਾ ਕਰਕੇ ਕਿਸੇ ਵੀ 1 'ਤੇ ਸਹੀ ਦਾ ਨਿਸ਼ਾਨ ਲਗਾਓ)
a) ਵਿੱਤੀ ਸੰਸਥਾ 1 (ਜੇ ਹਾਂ ਤਾਂ ਕਿਰਪਾ ਕਰਕੇ ਭਾਗ A ਭਰੋ)	
b) ਪ੍ਰਤੱਖ ਰਿਪੋਰਟਿੰਗ ਐਨਐਫਟੀ (ਜੇ ਹਾਂ ਤਾਂ ਕਿਰਪਾ ਕਰਕੇ ਭਾਗ A ਭਰੋ) (ਪ੍ਰਤੱਖ ਰਿਪੋਰਟਿੰਗ ਐਨਐਫਟੀ ਦਾ ਅਰਥ ਹੈ ਇੱਕ ਐਨਐਫਟੀ ਜੋ ਆਪਣੇ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਉਚਿਤ ਅਮਰੀਕੀ ਸੁਆਮੀਆਂ ਦੇ ਬਾਰੇ ਵਿੱਚ ਜਾਣਕਾਰੀ ਆਈਆਰਐਸ ਨੂੰ ਰਿਪੋਰਟ ਕਰਨ ਦੀ ਚੋਣ ਕਰਦਾ ਹੈ)	
c) ਕੀ ਇਕਾਈ ਜਨਤਕ ਤੌਰ 'ਤੇ ਕਾਰੋਬਾਰ ਕਰਨ ਵਾਲੀ ਇਕਾਈ/ਸੰਬੰਧਿਤ ਇਕਾਈ ਹੈ ਜਨਤਕ ਤੌਰ 'ਤੇ ਕਾਰੋਬਾਰ ਕਰਨ ਵਾਲੀ ਕੰਪਨੀ ਦੀ ਇਕਾਈ 2 ਹੈ (ਜੇ ਹਾਂ ਤਾਂ ਕਿਰਪਾ ਕਰਕੇ ਭਾਗ B.1/B.2 ਭਰੋ)	
d) ਕੀ ਇਕਾਈ ਇੱਕ ਅਸਕ੍ਰਿਪਟ ਗੈਰ-ਵਿੱਤੀ ਇਕਾਈ 3 ਹੈ (ਜੇ ਹਾਂ ਤਾਂ ਕਿਰਪਾ ਕਰਕੇ ਭਾਗ B.4 ਅਤੇ ਭਾਗ C ਭਰੋ)	
e) ਕੀ ਇਕਾਈ ਇੱਕ ਸਕ੍ਰਿਪਟ ਗੈਰ-ਵਿੱਤੀ ਇਕਾਈ 4 ਹੈ (ਬਿੰਦੂ ਨੰਬਰ a, b, c ਅਤੇ d ਤੋਂ ਇਲਾਵਾ ਹੋਰ ਸਾਰੀਆਂ ਇਕਾਈਆਂ)	

12 ਐਫਏਟੀਸੀਏ/ਸੀਆਰਐਸ ਘੋਸ਼ਣਾ (ਜਾਰੀ..)

*ਕਿਰਪਾ ਕਰਕੇ ਇਕਾਈ ਦੀ ਕਿਸਮ ਚੁਣਨ ਲਈ ਆਪਣੇ ਕਰ ਸਲਾਹਕਾਰ ਤੋਂ ਸਲਾਹ ਲਵੋ।

ਕਿਰਪਾ ਕਰਕੇ ਲਾਗੂ ਟੈਕਸ ਰਿਹਾਇਸ਼ੀ ਘੋਸ਼ਣਾ 'ਤੇ ਸਹੀ ਦਾ ਨਿਸ਼ਾਨ ਲਗਾਓ: (ਕੋਈ ਇੱਕ)

☐ ਇਕਾਈ ਭਾਰਤ ਦੀ ਕਰ ਨਿਵਾਸੀ ਹੈ ਅਤੇ ਕਿਸੇ ਹੋਰ ਦੇਸ਼ ਦੀ ਟੈਕਸ ਨਿਵਾਸੀ ਨਹੀਂ ਹੈ ਜਾਂ

☐ ਇਕਾਈ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੇ ਗਏ ਦੇਸ਼/ਦੇਸ਼ਾਂ ਦੀ ਕਰ ਨਿਵਾਸੀ ਹੈ

ਕਿਰਪਾ ਕਰਕੇ ਉਦੇਸ਼ਾਂ ਲਈ ਉਹਨਾਂ ਸਾਰੇ ਦੇਸ਼/ਸ਼ਾਂ ਵੱਲ ਇਸ਼ਾਰਾ ਕਰੋ ਜਿਹਨਾਂ ਵਿੱਚ ਇਕਾਈ ਨਿਵਾਸੀ ਹੈ ਅਤੇ ਹੇਠਾਂ ਸਬੰਧਿਤ ਕਰ ਆਈਡੀ ਨੰਬਰ:

ਦੇਸ਼	ਟੈਕਸ ਪਛਾਣ ਨੰਬਰ%	ਪਛਾਣ ਦੀ ਕਿਸਮ (ਟੀਆਈਐਨ ਜਾਂ ਹੋਰ%, ਕਿਰਪਾ ਕਰਕੇ ਦੱਸੋ)

% ਜੇਕਰ ਟੈਕਸ ਪਛਾਣ ਨੰਬਰ ("ਟੀਆਈਐਨ") ਉਪਲਬਧ ਨਹੀਂ ਹੈ, ਕਿਰਪਾ ਕਰਕੇ ਕਾਰਜਸ਼ੀਲ ਸਮਾਨ ਦਸਤਾਵੇਜ਼ ਪ੍ਰਦਾਨ ਕਰੋ।

ਜੇਕਰ ਤੁਸੀਂ ਜਿਸ ਦੇਸ਼ ਵਿੱਚ ਟੈਕਸ ਨਿਵਾਸੀ ਹੋ, ਅਜਿਹੇ ਪਛਾਣਕਰਤਾਵਾਂ ਨੂੰ ਜਾਰੀ ਕਰਨ ਲਈ ਇੱਕ ਟੀਆਈਐਨ ਜਾਂ ਕਾਰਜਸ਼ੀਲ ਸਮਾਨ ਦੇਣਾ ਲਾਜ਼ਮੀ ਹੈ। ਜੇਕਰ ਅਜੇ ਤੱਕ ਕੋਈ ਟੀਆਈਐਨ ਉਪਲਬਧ ਨਹੀਂ ਹੈ ਜਾਂ ਅਜੇ ਜਾਰੀ ਨਹੀਂ ਕੀਤਾ ਗਿਆ ਹੈ, ਤਾਂ ਕਿਰਪਾ ਕਰਕੇ ਇੱਕ ਸਪੱਸ਼ਟੀਕਰਨ ਪ੍ਰਦਾਨ ਕਰੋ ਅਤੇ ਇਸਨੂੰ ਫਾਰਮ ਨਾਲ ਨੱਥੀ ਕਰੋ।

ਜੇਕਰ ਇਕਾਈ ਦਾ ਨਿਗਮਨ/ਕਰ ਰਿਹਾਇਸ਼ ਦਾ ਦੇਸ਼ ਯੂਐਸ ਹੈ ਪਰ ਇਕਾਈ ਇੱਕ ਨਿਸ਼ਚਿਤ ਯੂਐਸ ਵਿਅਕਤੀ ਨਹੀਂ ਹੈ, ਤਾਂ ਇੱਥੇ ਇਕਾਈ ਦੇ ਛੋਟੇ ਕੋਡ ਦਾ ਜ਼ਿਕਰ ਕਰੋ (ਹੇਠਾਂ ਦਿੱਤੀ ਗਈ ਸਾਰਣੀ ਵੇਖੋ):

ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਮਦਨ ਕਰ ਨਿਯਮ, 1962 ਦੇ ਭਾਗ ਦੇ ਰੂਪ ਵਿੱਚ ਨਿਯਮ 114F ਤੋਂ 114H ਨੂੰ ਸੂਚਿਤ ਕੀਤਾ ਹੈ, ਜਿਸਦੇ ਅਨੁਸਾਰ ਬੈਂਕ ਵਰਗੀਆਂ ਭਾਰਤੀ ਵਿੱਤੀ ਸੰਸਥਾਵਾਂ ਨੂੰ ਸਾਡੇ ਸਾਰੇ ਖਾਤਾਧਾਰਕਾਂ ਤੋਂ ਵਾਧੂ ਵਿਅਕਤੀਗਤ, ਕਰ ਅਤੇ ਲਾਭਕਾਰੀ ਮਾਲਕ ਜਾਣਕਾਰੀ ਅਤੇ ਕੁਝ ਸਰਟੀਫਿਕੇਟ ਅਤੇ ਦਸਤਾਵੇਜ਼ ਲੈਣ ਦੀ ਲੋੜ ਪਵੇਗੀ। ਸਬੰਧਿਤ ਮਾਮਲਿਆਂ ਵਿੱਚ, ਜਾਣਕਾਰੀ ਕਰ ਅਧਿਕਾਰੀਆਂ/ਨਿਯੁਕਤ ਏਜੰਸੀਆਂ ਨੂੰ ਦੇਣੀ ਪਵੇਗੀ। ਪਾਲਣਾ ਲਈ, ਸਾਨੂੰ ਖਾਤੇ ਤੋਂ ਉਚਿਤ ਰੋਕ ਜਾਂ ਇਸ ਦੇ ਸਬੰਧ ਵਿੱਚ ਕੋਈ ਵੀ ਆਮਦਨ ਯਕੀਨੀ ਬਣਾਉਣ ਦੇ ਉਦੇਸ਼ ਨਾਲ ਰੋਕ ਲਗਾਉਣ ਵਾਲੇ ਏਜੰਟਾਂ ਵਰਗੀ ਕਿਸੇ ਵੀ ਸੰਸਥਾ ਨੂੰ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ।

ਜੇਕਰ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਕਿਸੇ ਵੀ ਜਾਣਕਾਰੀ ਵਿੱਚ ਕੋਈ ਬਦਲਾਅ ਹੁੰਦਾ ਹੈ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਸਾਨੂੰ ਤੁਰੰਤ ਸੂਚਿਤ ਕਰੋ, ਭਾਵ, 30 ਦਿਨਾਂ ਦੇ ਅੰਦਰ।

ਜੇਕਰ ਤੁਹਾਡੇ ਕਰ ਰਿਹਾਇਸ਼ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਕਰ ਸਲਾਹਕਾਰ ਨਾਲ ਸੰਪਰਕ ਕਰੋ। ਜੇਕਰ ਤੁਸੀਂ ਅਮਰੀਕਾ ਦੇ ਨਾਗਰਿਕ ਜਾਂ ਨਿਵਾਸੀ ਜਾਂ ਗ਼ੈਰ ਨਾਗਰਿਕ ਖਾਤਾਧਾਰਕ ਹੋ, ਤਾਂ ਕਿਰਪਾ ਕਰਕੇ ਆਪਣੇ ਯੂਐਸ ਕਰ ਪਛਾਣ ਨੰਬਰ ਦੇ ਨਾਲ ਵਿਦੇਸ਼ੀ ਦੇਸ਼ ਦੀ ਜਾਣਕਾਰੀ ਖੇਤਰ ਵਿੱਚ ਸੰਯੁਕਤ ਰਾਜ ਅਮਰੀਕਾ ਨੂੰ ਸ਼ਾਮਲ ਕਰੋ।

ਪ੍ਰਮਾਣੀਕਰਨ

ਮੈਂ ਇਸ ਫਾਰਮ ਦੀਆਂ ਜਾਣਕਾਰੀ ਲੋੜਾਂ ਨੂੰ ਸਮਝ ਲਿਆ ਹੈ (ਐਫਏਟੀਸੀਏ/ਸੀਆਰਐਸ ਨਿਰਦੇਸ਼ਾਂ ਦੇ ਨਾਲ ਪੜ੍ਹੋ) ਅਤੇ ਇਸ ਦੁਆਰਾ ਪੁਸ਼ਟੀ ਕਰਦਾ/ਦੀ ਹਾਂ ਕਿ ਮੇਰੇ ਦੁਆਰਾ ਇਸ ਫਾਰਮ 'ਤੇ ਪ੍ਰਦਾਨ ਕੀਤੀ ਗਈ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹੈ। ਮੈਂ ਇਹ ਵੀ ਪੁਸ਼ਟੀ ਕਰਦਾ/ਦੀ ਹਾਂ ਕਿ ਮੈਂ ਐਫਏਟੀਸੀਏ ਸੀਆਰਐਸ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹ ਅਤੇ ਸਮਝ ਲਿਆ ਹੈ ਅਤੇ ਇਸ ਦੁਆਰਾ ਇਸਨੂੰ ਸਵੀਕਾਰ ਕਰਦਾ/ਦੀ ਹਾਂ।

ਨਾਮ: _____

ਅਹੁਦਾ: _____

ਮਿਤੀ:

D	D	M	M	Y	Y	Y	Y
---	---	---	---	---	---	---	---

ਸਥਾਨ: _____

ਹਸਤਾਖਰ

(i) ਅਮਰੀਕੀ ਵਿਅਕਤੀਆਂ ਲਈ ਛੋਟੇ ਕੋਡ:

ਕੋਡ	ਉਪ-ਸ਼੍ਰੇਣੀ
ਏ	ਧਾਰਾ 501(ਏ) ਦੇ ਤਹਿਤ ਕਰ ਤੋਂ ਛੋਟੇ ਪ੍ਰਾਪਤ ਸੰਗਠਨ ਜਾਂ ਧਾਰਾ 7701(ਏ)(37) ਵਿੱਚ ਪਰਿਭਾਸ਼ਿਤ ਕੋਈ ਵਿਅਕਤੀਗਤ ਰਿਟਾਇਰਮੈਂਟ ਯੋਜਨਾ
ਬੀ	ਸੰਯੁਕਤ ਰਾਜ ਅਮਰੀਕਾ ਜਾਂ ਇਸਦੀ ਕੋਈ ਵੀ ਏਜੰਸੀ ਜਾਂ ਸਾਧਨ
ਸੀ	ਇੱਕ ਰਾਜ, ਡਿਸਟਰਿਕਟ ਆਫ਼ ਕੋਲੰਬੀਆ, ਸੰਯੁਕਤ ਰਾਜ ਅਮਰੀਕਾ ਦਾ ਕਬਜ਼ਾ, ਜਾਂ ਉਹਨਾਂ ਦੇ ਕਿਸੇ ਵੀ ਰਾਜਨੀਤਿਕ ਉਪ-ਵਿਭਾਗ ਜਾਂ ਸਾਧਨ
ਡੀ	ਇੱਕ ਕਾਰਪੋਰੇਸ਼ਨ ਜਿਸਦਾ ਸਟਾਕ ਨਿਯਮਤ ਤੌਰ 'ਤੇ ਇੱਕ ਜਾਂ ਇੱਕ ਤੋਂ ਵੱਧ ਸਥਾਪਤ ਪ੍ਰਤੀਭੂਤੀਆਂ ਬਾਜ਼ਾਰਾਂ ਵਿੱਚ ਵਪਾਰ ਕੀਤਾ ਜਾਂਦਾ ਹੈ, ਜਿਵੇਂ ਕਿ ਰਜਿ. ਸੈਕਸ਼ਨ 1.1472-1(C)(1)(i) ਵਿੱਚ ਦੱਸਿਆ ਗਿਆ ਹੈ।
ਈ	ਇੱਕ ਕਾਰਪੋਰੇਸ਼ਨ ਜੋ ਰਜਿ. ਸੈਕਸ਼ਨ 1.1472-1(ਸੀ)(1)(i) ਵਿੱਚ ਵਰਣਿਤ ਨਿਗਮ ਦੇ ਰੂਪ ਵਿੱਚ ਉਸੇ ਵਿਸਤਾਰਿਤ ਸਮੂਹ ਦਾ ਮੈਂਬਰ ਹੈ।
ਐਫ	ਪ੍ਰਤੀਭੂਤੀਆਂ, ਵਸਤੂਆਂ, ਜਾਂ ਡੈਰੀਵੇਟਿਵ ਵਿੱਤੀ ਯੰਤਰਾਂ ਦਾ ਡੀਲਰ (ਜਿਸ ਵਿੱਚ ਕਾਲਪਨਿਕ ਪ੍ਰਮੁੱਖ ਸਮਝੌਤਾ, ਵਾਅਦਾ, ਫਾਰਵਰਡ ਅਤੇ ਵਿਕਲਪ ਸ਼ਾਮਲ ਹਨ) ਜੋ ਸੰਯੁਕਤ ਰਾਜ ਅਮਰੀਕਾ ਜਾਂ ਕਿਸੇ ਵੀ ਰਾਜ ਦੇ ਕਾਨੂੰਨਾਂ ਅਧੀਨ ਰਜਿਸਟਰਡ ਹੈ।
ਜੀ	ਇੱਕ ਰੀਅਲ ਇਸਟੇਟ ਨਿਵੇਸ਼ ਟਰੱਸਟ
ਐਚ	ਧਾਰਾ 851 ਵਿੱਚ ਪਰਿਭਾਸ਼ਿਤ ਇੱਕ ਨਿਯਮਿਤ ਨਿਵੇਸ਼ ਕੰਪਨੀ ਜਾਂ 1940 ਦੇ ਨਿਵੇਸ਼ ਕੰਪਨੀ ਐਕਟ ਦੇ ਤਹਿਤ ਕਰ ਸਾਲ ਦੇ ਦੌਰਾਨ ਹਰ ਸਮੇਂ ਰਜਿਸਟਰਡ ਇੱਕ ਇਕਾਈ।
ਆਈ	ਧਾਰਾ 584(ਏ) ਵਿੱਚ ਪਰਿਭਾਸ਼ਿਤ ਕੀਤਾ ਇੱਕ ਆਮ ਟਰੱਸਟ ਫੰਡ
ਜੇ	ਧਾਰਾ 581 ਵਿੱਚ ਪਰਿਭਾਸ਼ਿਤ ਇੱਕ ਬੈਂਕ
ਕੇ	ਇੱਕ ਬ੍ਰੋਕਰ
ਐਲ	ਧਾਰਾ 664 ਦੇ ਤਹਿਤ ਕਰ ਤੋਂ ਛੋਟੇ ਪ੍ਰਾਪਤ ਟਰੱਸਟ ਜਾਂ ਸੈਕਸ਼ਨ 4947(ਏ)(1) ਵਿੱਚ ਵਰਣਿਤ
ਐਮ	ਧਾਰਾ 403(ਬੀ) ਪਲਾਨ ਜਾਂ ਧਾਰਾ 457(ਜੀ) ਯੋਜਨਾ ਦੇ ਤਹਿਤ ਕਰ ਮੁਕਤ ਟਰੱਸਟ

13. ਡਾਇਰੈਕਟਰ/ਸਾਇੰਦਾਰ/ਸੀਨੀਅਰ ਮੈਨੇਜਮੈਂਟ ਦੇ ਵਿਅਕਤੀ* / ਟਰੱਸਟੀ, ਲੇਖਕਾਂ ਦੀ ਸੂਚੀ, ਟਰੱਸਟ ਦੇ ਸੈਟਲਰਾਂ, ਸੰਰੱਖਿਅਕਾਂ, ਲਾਭਪਾਤਰੀਆਂ ਦੀ ਸੂਚੀ।

ਮਿਤੀ:

D	D	M	M	Y	Y	Y	Y
---	---	---	---	---	---	---	---

ਜੇਵਾ ਵਿਖੇ,

ਬ੍ਰਾਂਚ ਮੈਨੇਜਰ,

_____ ਬ੍ਰਾਂਚ

ਆਰਬੀਐਲ ਬੈਂਕ ਲਿਮਿਟਿਡ

ਵਿਸ਼ਾ: ਆਰਬੀਐਲ ਬੈਂਕ ਲਿਮਿਟਿਡ ਦੀ _____ ਬ੍ਰਾਂਚ ਨਾਲ _____ ਖਾਤਾ ਖੋਲ੍ਹਣਾ

ਪਿਆਰੇ ਸ਼੍ਰੀਮਾਨ ਜੀ,

ਇਹ ਮੈਸੇਜ _____ ਦਾ ਖਾਤਾ ਖੋਲ੍ਹਣ ਦੇ ਸਬੰਧ ਵਿੱਚ ਹੈ ਜਿਸਦਾ ਗਠਨ _____ ਹੈ। ਕਿਰਪਾ ਕਰਕੇ ਉਪਰ ਦੱਸੇ ਖਾਤੇ ਲਈ

ਡਾਇਰੈਕਟਰਾਂ/ਸਾਇੰਦਾਰਾਂ/ਸੀਨੀਅਰ ਮੈਨੇਜਮੈਂਟ* / ਟਰੱਸਟੀਆਂ/ਲੇਖਕਾਂ/ਸੈਟਲਰਾਂ/ਰੱਖਿਅਕ (ਜੇ ਕੋਈ ਹੈ)/ਲਾਭਪਾਤਰੀਆਂ ਦੀ ਸੂਚੀ ਹੇਠਾਂ ਦੇਖੋ:

ਐਸਆਰ #	ਨਾਮ	ਸਬੰਧ (ਅਰਥਾਤ ਡਾਇਰੈਕਟਰ/ ਨਾਮਿਤ ਭਾਈਵਾਲ/ ਸੀਨੀਅਰ ਪ੍ਰਬੰਧਨ ਵਿਅਕਤੀ* / ਟਰੱਸਟੀ, ਲੇਖਕ, ਸੈਟਲਰ, ਸੰਰੱਖਿਅਕ (ਜੇ ਕੋਈ ਹੋਵੇ), ਟਰੱਸਟ ਦੇ ਲਾਭਪਾਤਰੀ)	ਅਹੁਦਾ (ਜੇ ਕੋਈ ਹੋਵੇ)

ਸੰਸਥਾ #	ਨਾਮ	ਸਬੰਧ (ਅਰਥਾਤ ਡਾਇਰੈਕਟਰ/ ਨਾਮਿਤ ਭਾਈਵਾਲ/ ਸੀਨੀਅਰ ਪ੍ਰਬੰਧਨ ਵਿਅਕਤੀ* / ਟਰੱਸਟੀ, ਲੇਖਕ, ਸੈਟਲਰ, ਸੰਰਖਿਅਕ (ਜੇ ਕੋਈ ਹੋਵੇ), ਟਰੱਸਟ ਦੇ ਲਾਭਪਾਤਰੀ)	ਅਹੁਦਾ (ਜੇ ਕੋਈ ਹੋਵੇ)

*ਸੀਨੀਅਰ ਪ੍ਰਬੰਧਨ ਤੋਂ ਭਾਵ ਉੱਚਤਮ ਕਾਰਜਕਾਰੀ ਪ੍ਰਬੰਧਨ/ਉੱਚ ਪ੍ਰਬੰਧਨ ਤੋਂ ਹੈ, ਅਰਥਾਤ ਕਿਸੇ ਸੰਗਠਨ ਦੇ ਪ੍ਰਬੰਧਨ ਦੇ ਉੱਚਤਮ ਪੱਧਰ 'ਤੇ ਅਜਿਹੇ ਵਿਅਕਤੀ ਜਿਹਨਾਂ ਦੇ ਕੋਲ ਉਸ ਸੰਗਠਨ ਦੇ ਪ੍ਰਬੰਧਨ ਦੇ ਰੋਜ਼ਾਨਾ ਕਾਰਜ ਹੁੰਦੇ ਹਨ।

ਘੋਸ਼ਣਾ: ਅਸੀਂ ਨੈਟਵਰਕਿੰਗ, ਮੋਬਾਇਲ ਬੈਂਕਿੰਗ, ਬੱਚਤ/ਚਾਲ/ਜਮਾਂ ਖਾਤਿਆਂ ਅਤੇ ਡੇਬਿਟ ਕਾਰਡ 'ਤੇ ਲਾਗੂ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹਣ ਦੀ ਪਸ਼ਟੀ ਕਰਦੇ ਹਾਂ ਅਤੇ ਉਹਨਾਂ ਨੂੰ ਸਵੀਕਾਰ ਕਰਦੇ ਹਾਂ।

ਸਾਂਝੇਦਾਰ

☐ ਹਾਂ ਖੈਂਕ ਮੇਰੇ ਨਾਲ ਸੰਪਰਕ ਕਰ ਸਕਦਾ ਹੈ ☐ ਨਹੀਂ ਖੈਂਕ ਮੇਰੇ ਨਾਲ ਸੰਪਰਕ ਨਹੀਂ ਕਰ ਸਕਦਾ।

15. ਘੋਸ਼ਣਾ (ਜਾਰੀ..)

- b. ਮੈਂ/ਅਸੀਂ ਬੈਂਕ ਨੂੰ ਅਧਿਕਾਰਿਤ ਕਰਦੇ ਹਾਂ ਕਿ ਉਹ ਬਿਨਾਂ ਕਿਸੇ ਹੋਰ ਵਿਸ਼ੇਸ਼ ਸਹਿਮਤੀ ਜਾਂ ਅਧਿਕਾਰ ਦੇ, ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਸਬੰਧਿਤ ਜਾਣਕਾਰੀ/ਡੇਟਾ ਨੂੰ ਆਰਬੀਐਲ ਬੈਂਕ ਦੀਆਂ ਸਮੂਹ ਕੰਪਨੀਆਂ/ਸਹਿਯੋਗੀਆਂ/ਸੇਵਾ ਪ੍ਰਦਾਤਾਵਾਂ/ਸਹਾਇਕ ਕੰਪਨੀਆਂ/ਸਹਿਯੋਗੀਆਂ/ਸੰਯੁਕਤ ਉੱਦਮਾਂ/ਕਿਸੇ ਵੀ ਵਿਅਕਤੀ ਦੇ ਨਾਲ ਸਾਂਝਾ ਕਰਨ, ਪ੍ਰਗਟ ਕਰਨ, ਵਟਾਂਦਰਾ ਕਰਨ ਜਾਂ ਕਿਸੇ ਵੀ ਤਰੀਕੇ ਨਾਲ ਵਰਤੋਂ ਕਰੇ, ਜਿਸਦੇ ਨਾਲ ਬੈਂਕ ਨੇ ਬੈਂਕ ਦੁਆਰਾ ਪੇਸ਼ ਕੀਤੇ ਗਏ ਕਿਸੇ ਵੀ ਉਤਪਾਦ/ਸੇਵਾਵਾਂ ਦੇ ਮਾਰਕੀਟਿੰਗ/ਪ੍ਰੋਮੋਸ਼ਨ/ਵਿਕਰੀ ਦੇ ਉਦੇਸ਼ ਤੋਂ 'ਸੇਵਾਵਾਂ/ਉਤਪਾਦਾਂ' ਦੇ ਪ੍ਰਬੰਧ ਲਈ ਵਿਵਸਥਾ ਕੀਤੀ ਹੈ/ਕਰਨ ਦਾ ਪ੍ਰਸਤਾਵ ਹੈ।
- ☐ ਹਾਂ ☐ ਨਹੀਂ, ਮੈਂ ਆਪਣੀ ਜਾਣਕਾਰੀ/ਡੇਟਾ ਨੂੰ ਸਾਂਝਾ ਕਰਨ, ਪ੍ਰਗਟ ਕਰਨ, ਵਟਾਂਦਰਾ ਕਰਨ ਜਾਂ ਵਰਤਣ ਲਈ ਸਹਿਮਤੀ ਨਹੀਂ ਦਿੰਦਾ/ਦੀ ਹਾਂ।
- ☐ ਅਧਿਕਾਰਤ ਹਸਤਾਖਰਕਰਤਾਵਾਂ/ਲਾਭਕਾਰੀ ਮਾਲਕ/ਪੀਓਏ ਦੇ ਕੇਵਾਈਸੀ ਵਿੱਚ ਕੋਈ ਬਦਲਾਅ ਨਹੀਂ ਹੈ।
- ☐ ਇਕਾਈ ਦੀ ਕੇਵਾਈਸੀ ਜਾਣਕਾਰੀ ਦੀ ਮੌਜੂਦਾ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੈ।

ਮੈਂ/ਅਸੀਂ ਆਟੋ ਸਵੀਪ ਸੁਵਿਧਾ (ਮਨੀ ਮੈਕਸ ਸੁਵਿਧਾ) ਲਈ ਹੇਠ ਲਿਖਿਆਂ ਨਾਲ ਸਹਿਮਤ ਹਾਂ, ਵਚਨ ਦਿੰਦੇ ਹਾਂ ਅਤੇ ਘੋਸ਼ਣਾ ਕਰਦੇ ਹਾਂ:

- ਸਵੀਪ ਆਊਟ/ਇਨ ਸੁਵਿਧਾ ਦਾ ਲਾਭ ਉਠਾਉਣ ਲਈ ਪੈਨ ਲਾਜ਼ਮੀ ਹੈ। ਫਿਕਸਡ ਡਿਪੋਜ਼ਿਟ ਉਪਰ ਦੱਸੀ ਗਈ ਡਿਫਾਲਟ ਅਵਧੀ ਲਈ ਬਣਾਏ ਜਾਂਦੇ ਹਨ, ਲਾਗੂ ਵਿਆਜ ਦਰਾਂ 'ਤੇ।
- ਸਵੀਪ-ਇਨ ਆਊਟ ਸੁਵਿਧਾ ਡਿਫਾਲਟ ਤੌਰ 'ਤੇ ਸਵੀਪ-ਆਊਟ ਸੁਵਿਧਾ ਦੇ ਜ਼ਰੀਏ ਬੁੱਕ ਕੀਤੇ ਗਏ ਫਿਕਸਡ ਡਿਪੋਜ਼ਿਟ 'ਤੇ ਸਕ੍ਰਿਅ ਹੋਵੇਗੀ।
- ਫਿਕਸਡ ਡਿਪੋਜ਼ਿਟ (ਐਫਡੀ) ਖਾਤਾ ਰੁ. 5000 ਦੀਆਂ ਯੂਨਿਟਾਂ ਵਿੱਚ ਬਣਾਇਆ ਜਾਵੇਗਾ। ਦਿਨ ਦੇ ਅੰਤ ਵਿੱਚ ਲਿੰਕ ਕੀਤੇ ਗਏ ਖਾਤੇ ਵਿੱਚ ਉਪਲਬਧ ਵਾਧੂ ਰਾਸ਼ੀ ਲਈ ਇੱਕ ਹੀ ਫਿਕਸਡ ਡਿਪੋਜ਼ਿਟ ਬੁੱਕ ਕੀਤਾ ਜਾਵੇਗਾ।
- ਨਿਕਾਸੀ/ਸਵੀਪ-ਇਨ ਸੁਵਿਧਾ ਆਟੋਮੈਟਿਕ ਹੋਵੇਗੀ ਅਤੇ ਏਟੀਐਮ, ਕਲੀਅਰਿੰਗ/ਕੁਲੈਕਸ਼ਨ ਵਿੱਚ ਪ੍ਰਾਪਤ ਚੈਕ ਜਾਂ ਕਾਉਂਟਰ 'ਤੇ ਕਿਸੇ ਹੋਰ ਜ਼ਰੀਏ ਨਾਲ ਭੁਗਤਾਨ ਜਾਂ ਮੇਰੇ/ਸਾਡੇ ਬੱਚਤ/ਚਾਲੂ ਖਾਤੇ ਰਾਹੀਂ ਫੰਡ ਟ੍ਰਾਂਸਫਰ ਕਰਨ ਲਈ ਮੇਰੀ/ਸਾਡੀ ਵਿਸ਼ੇਸ਼ ਬੇਨਤੀ 'ਤੇ ਨਿਕਾਸੀ/ਓਵਰਡ੍ਰਾਫਟ ਲੋੜ ਨੂੰ ਪੂਰਾ ਕਰਨ ਲਈ ਰੁ.1000 ਦੇ ਗੁਣਕ ਵਿੱਚ ਹੋਵੇਗੀ। ਇਸ ਪ੍ਰਕਾਰ ਨਿਕਾਲੀ ਗਈ ਐਫਡੀ 'ਤੇ ਨਿਕਾਸੀ ਦੀ ਮਿਤੀ ਤੋਂ ਵਿਆਜ ਮਿਲਣਾ ਬੰਦ ਹੋ ਜਾਵੇਗਾ ਅਤੇ ਨਿਕਾਸੀ ਦੀ ਮਿਤੀ ਤੱਕ ਦਾ ਵਿਆਜ, ਜੇ ਭੁਗਤਾਨਯੋਗ ਹੋਵੇ, ਤਾਂ ਭਾਰਤੀ ਰਿਜ਼ਰਵ ਬੈਂਕ ਦੇ ਮੌਜੂਦਾ ਨਿਰਦੇਸ਼ਾਂ/ਬੈਂਕ ਦੀ ਪਾਲਿਸੀ ਦੇ ਅਨੁਸਾਰ ਦਿੱਤਾ ਜਾਵੇਗਾ। ਨਿਊਨਤਮ ਬੈਲੈਂਸ ਦੀ ਲੋੜ ਵਿੱਚ ਕਿਸੇ ਵੀ ਕਮੀ ਨੂੰ ਸਵੀਪ-ਇਨ ਸੁਵਿਧਾ ਨਾਲ ਪੂਰਾ ਨਹੀਂ ਕੀਤਾ ਜਾਵੇਗਾ।
- ਸਮੇਂ ਤੋਂ ਪਹਿਲਾਂ ਨਿਕਾਸੀ: ਬੈਂਕ ਦੀ ਪਾਲਿਸੀ ਅਨੁਸਾਰ ਪੂਰੀ ਨਿਕਾਸੀ ਰਕਮ 'ਤੇ ਸਮੇਂ ਤੋਂ ਪਹਿਲਾਂ ਬੰਦ ਕਰਨ ਦਾ ਜੁਰਮਾਨਾ ਲਾਗੂ ਹੋਵੇਗਾ। ਹਾਲਾਂਕਿ, ਐਫਡੀ ਬਣਾਉਣ ਦੇ ਸਮੇਂ ਤੈਅ ਕੀਤੀ ਗਈ ਵਿਆਜ ਦਰ, ਬੈਂਕ ਵਿੱਚ ਜਮ੍ਹਾਂ ਰਹਿਣ ਦੀ ਅਵਧੀ ਲਈ ਲਾਗੂ ਹੋਵੇਗੀ।
- ਸਵੀਪ-ਆਊਟ ਸੁਵਿਧਾ ਰਾਹੀਂ ਬੁੱਕ ਕੀਤੇ ਟਰਮ ਡਿਪੋਜ਼ਿਟ ਲਈ ਫਿਕਸਡ ਡਿਪੋਜ਼ਿਟ ਸਲਾਹ ਪ੍ਰਦਾਨ ਨਹੀਂ ਦਿੱਤੀ ਜਾਵੇਗੀ।
- ਉਕਤ ਐਫਡੀ ਦੇ ਏਵਜ਼ ਲੋਨ/ਓਵਰਡ੍ਰਾਫਟ ਸੁਵਿਧਾ ਨਹੀਂ ਦਿੱਤੀ ਜਾਵੇਗੀ।
- ਨਾਮਜ਼ਦਗੀ: ਮੈਂ/ਅਸੀਂ ਬੈਂਕ ਨੂੰ ਮਨੀ ਮੈਕਸ ਸੁਵਿਧਾ ਰਾਹੀਂ ਬੁੱਕ ਕੀਤੀ ਗਈ ਜਮ੍ਹਾਂ ਰਕਮ ਲਈ ਮੇਰੇ/ਸਾਡੇ ਬੱਚਤ/ਚਾਲੂ ਖਾਤੇ ਵਿੱਚ ਰਜਿਸਟਰਡ ਨਾਮਜ਼ਦ ਵਿਅਕਤੀ 'ਤੇ ਵਿਚਾਰ ਕਰਨ ਲਈ ਅਧਿਕਾਰਤ ਕਰਦਾ/ਕਰਦੇ ਹਾਂ।
- ਮੈਂ/ਅਸੀਂ ਸਮਝਦੇ ਹਾਂ ਕਿ ਨਾਬਾਲਗ ਦੇ ਸਵੈ-ਸੰਚਾਲਿਤ ਖਾਤੇ ਵਿੱਚ ਸਵੀਪ-ਆਊਟ ਸੁਵਿਧਾ ਦਾ ਲਾਭ ਨਹੀਂ ਉਠਾਇਆ ਜਾ ਸਕਦਾ।
- ਸਵੀਪ-ਆਊਟ ਸੁਵਿਧਾ ਰਾਹੀਂ ਬੁੱਕ ਕੀਤੀ ਗਈ ਐਫਡੀ 'ਤੇ ਵਿਆਜ ਮੈਚਿਊਰਿਟੀ ਦੇ ਸਮੇਂ ਭੁਗਤਾਨਯੋਗ ਹੋਵੇਗਾ ਅਤੇ ਮਹੀਨਾਵਾਰ ਜਾਂ ਤਿਮਾਹੀ ਵਿਆਜ ਭੁਗਤਾਨ ਵਿਕਲਪ ਉਪਲਬਧ ਨਹੀਂ ਹੋਣਗੇ।
- ਸਰਵਾਇਵਰਸ਼ਿਪ ਧਾਰਾ: ਸਵੀਪ ਆਊਟ ਫਿਕਸਡ ਡਿਪੋਜ਼ਿਟ ਸਹਿਤ ਸਾਰੇ ਚੈਨਲਾਂ ਦੇ ਜ਼ਰੀਏ ਬੁੱਕ ਕੀਤੇ ਗਏ ਫਿਕਸਡ ਡਿਪੋਜ਼ਿਟ, ਆਵਰਤੀ/ਸਮਾਰਟ ਜਮ੍ਹਾਂ ਦੇ ਮਾਮਲੇ ਵਿੱਚ, ਜਿਹਨਾਂ ਦਾ ਸੰਚਾਲਨ ਮੋਡ 'ਦੋਵੇਂ' ਜਾਂ ਸਰਵਾਇਵਰ' ਜਾਂ 'ਸਾਬਕਾ ਅਤੇ ਸਰਵਾਇਵਰ' ਜਾਂ 'ਕੋਈ ਵੀ ਜਾਂ ਸਰਵਾਇਵਰ/ਸਰਵਾਇਵਰਸ਼' ਹੈ, ਅਤੇ ਅਜਿਹੇ ਜਮ੍ਹਾਂ ਦੇ ਸਮੇਂ ਤੋਂ ਪਹਿਲਾਂ ਨਿਕਾਸੀ ਦੇ ਲਈ, ਅਸੀਂ ਸਹਿਮਤ ਹਾਂ ਕਿ ਸਰਵਾਇਵਰਸ਼ਿਪ ਧਾਰਾ ਵਾਲੇ ਸੰਯੁਕਤ ਸਥਾਈ ਜਮ੍ਹਾਂ ਵਿੱਚ, ਜੇ ਜਮ੍ਹਾਂਕਰਤਾ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ, ਤਾਂ ਬੈਂਕ ਦੀ ਦੇਣਦਾਰੀ ਬੇਨਤੀ 'ਤੇ ਸਰਵਾਇਵਰ/ਸਰਵਾਇਵਰਾਂ ਨੂੰ ਸਮੇਂ ਤੋਂ ਪਹਿਲਾਂ ਫਿਕਸਡ ਡਿਪੋਜ਼ਿਟ ਦੀ ਰਾਸ਼ੀ ਦੇ ਕੇ ਪੂਰੀ ਹੋ ਜਾਵੇਗੀ।
- ਸਮੇਂ-ਸਮੇਂ 'ਤੇ ਲਾਗੂ ਇਨਕਮ ਟੈਕਸ ਐਕਟ ਦੇ ਉਪਬੰਧਾਂ ਅਨੁਸਾਰ ਸਰੋਤ 'ਤੇ ਟੈਕਸ ਕੱਟਿਆ ਜਾਵੇਗਾ। ਜੇਕਰ ਟੀਡੀਐਸ ਦੀ ਕਟੌਤੀ ਦੇ ਸਮੇਂ ਇਕੱਠਾ ਹੋਇਆ ਵਿਆਜ ਲਾਗੂ ਟੀਡੀਐਸ ਲਈ ਕਾਫ਼ੀ ਨਹੀਂ ਹੈ, ਤਾਂ ਵਿਆਜ ਦੇਣ ਸਮੇਂ ਮੌਜੂਦਾ ਫਿਕਸਡ ਡਿਪੋਜ਼ਿਟ ਤੋਂ ਰਾਸ਼ੀ ਕੱਟੀ ਜਾ ਸਕਦੀ ਹੈ।
- ਮੈਂ/ਅਸੀਂ ਸਮਝਦੇ ਹਾਂ ਕਿ ਆਟੋ ਸਵੀਪ ਸੁਵਿਧਾ ਬੰਦ ਹੋਣ 'ਤੇ ਕੋਈ ਨਵੀਂ ਜਮ੍ਹਾਂ (ਡਿਪੋਜ਼ਿਟ) ਆਪਣੇ ਆਪ ਨਹੀਂ ਬਣੇਗੀ।
- ਮੈਂ/ਅਸੀਂ ਸਮਝਦੇ ਹਾਂ ਕਿ ਬੈਂਕ ਲਾਗੂ ਨਿਯਮਾਂ ਅਤੇ ਸ਼ਰਤਾਂ ਨੂੰ ਬਦਲ ਸਕਦਾ ਹੈ/ਪਰਵਰਤਿਤ ਕਰ ਸਕਦਾ ਹੈ/ਸੋਧ ਸਕਦਾ ਹੈ ਅਤੇ ਖਾਤੇ ਦੇ ਨਿਯਮ ਅਤੇ ਸ਼ਰਤਾਂ ਆਰਬੀਐਲ ਬੈਂਕ ਦੀ ਵੈਬਸਾਈਟ/ਨੋਡਲੀ ਸ਼ਾਖਾ 'ਤੇ ਉਪਲਬਧ ਹਨ।
- ਮੈਂ/ਅਸੀਂ ਬੈਂਕ ਨੂੰ ਆਟੋ-ਰਿਨਿਊਲ ਸੁਵਿਧਾ ਨਾਲ ਫਿਕਸਡ ਡਿਪੋਜ਼ਿਟ ਖੋਲ੍ਹਣ ਅਤੇ ਮੈਚਿਊਰਿਟੀ 'ਤੇ ਲਾਗੂ ਵਿਆਜ ਦਰ 'ਤੇ ਮੂਲ ਰਾਸ਼ੀ ਅਤੇ ਵਿਆਜ ਦੋਵਾਂ ਨੂੰ ਉਸੇ ਅਵਧੀ ਲਈ ਰਿਨਿਊ ਕਰਨ ਦਾ ਅਧਿਕਾਰ ਦਿੰਦੇ ਹਾਂ।
- ਅਸੀਂ <https://www.rbl.bank.in/terms-and-conditions> 'ਤੇ ਆਰਬੀਐਲ ਬੈਂਕ ਵੈਬਸਾਈਟ 'ਤੇ ਟਰਮ ਡਿਪੋਜ਼ਿਟ ਦੇ ਲਈ ਦਿੱਤੇ ਗਏ ਆਮ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹਾਂ।

'ਵਿਦੇਸ਼ੀ ਯੋਗਦਾਨ (ਨਿਯਮ) ਐਕਟ, 2010 ਅਤੇ ਵਿਦੇਸ਼ੀ ਯੋਗਦਾਨ (ਨਿਯਮ) ਨਿਯਮ, 2011' ਦੇ ਤਹਿਤ ਘੋਸ਼ਣਾ

- ☐ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਨਿਯਮਤ ਸੰਚਾਲਨ ਦੇ ਹਿੱਸੇ ਵਜੋਂ, ਮੈਨੂੰ/ਸਾਨੂੰ ਵਿਦੇਸ਼ਾਂ ਤੋਂ ਕੋਈ ਵਿਦੇਸ਼ੀ ਯੋਗਦਾਨ ਨਹੀਂ ਮਿਲਦਾ ਹੈ ਅਤੇ ਜੇਕਰ ਭਵਿੱਖ ਵਿੱਚ ਅਸੀਂ ਇਹ ਪ੍ਰਾਪਤ ਕਰਾਂਗੇ ਤਾਂ ਅਸੀਂ ਬੈਂਕ ਨੂੰ ਪਹਿਲਾਂ ਹੀ ਲੋੜਦੀ ਸੂਚਨਾ ਦੇ ਕੇ ਸੂਚਿਤ ਕਰਾਂਗੇ ਜਾਂ
- ☐ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਨਿਯਮਤ ਸੰਚਾਲਨ ਦੇ ਹਿੱਸੇ ਵਜੋਂ, ਸਾਨੂੰ ਵਿਦੇਸ਼ਾਂ ਤੋਂ ਵਿਦੇਸ਼ੀ ਯੋਗਦਾਨ ਮਿਲਦਾ ਹੈ। ਵਿਦੇਸ਼ੀ ਯੋਗਦਾਨਾਂ ਨੂੰ _____ ਬੈਂਕ ਵਿੱਚ ਐਫਸੀਆਰਏ ਖਾਤੇ ਵਿੱਚ ਜਮ੍ਹਾਂ ਕਰਨ ਲਈ ਗ੍ਰਹਿ ਮੰਤਰਾਲੇ (ਐਮਐਚਏ) ਤੋਂ ਵੱਖਰੀ ਮਨਜ਼ੂਰੀ ਮੰਗੀ ਗਈ ਹੈ ਜੋ ਖਾਸ ਤੌਰ 'ਤੇ ਅਜਿਹੇ ਐਫਸੀਆਰਏ ਕ੍ਰੇਡਿਟ ਲਈ ਖੋਲ੍ਹਿਆ ਗਿਆ ਹੈ ਅਤੇ ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਆਰਬੀਐਲ ਬੈਂਕ ਦੇ ਖਾਤੇ ਵਿੱਚ,
- 'ਹੋਰ ਐਫਸੀਆਰਏ ਖਾਤਾ' ਖੋਲ੍ਹਣ ਲਈ, ਅਸੀਂ ਐਸਬੀਆਈ ਨਵੀਂ ਦਿੱਲੀ ਦੀ ਮੁੱਖ ਬ੍ਰਾਂਚ ਵਿੱਚ ਕਾਇਮ ਆਪਣੇ 'ਐਫਸੀਆਰਏ ਖਾਤੇ' ਲਈ ਗ੍ਰਹਿ ਮੰਤਰਾਲੇ (ਐਮਐਚਏ) ਦੀ ਮਨਜ਼ੂਰੀ ਸਬਮਿਟ ਕਰਾਂਗੇ ਅਤੇ 'ਐਫਸੀਆਰਏ ਉਪਯੋਗਤਾ ਖਾਤਾ' ਖੋਲ੍ਹਣ ਲਈ ਅਸੀਂ ਐਸਬੀਆਈ ਨਵੀਂ ਦਿੱਲੀ ਮੁੱਖ ਬ੍ਰਾਂਚ ਵਿੱਚ ਰੱਖੇ ਗਏ 'ਐਫਸੀਆਰਏ ਖਾਤੇ' ਅਤੇ 'ਹੋਰ ਐਫਸੀਆਰਏ ਖਾਤਾ' ਦੇ ਲਈ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਸਬਮਿਟ ਕਰਾਂਗੇ, ਜੋ ਖਾਤਾ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ, 2010 ਅਤੇ ਉਸਦੇ ਤਹਿਤ ਬਣਾਏ ਗਏ ਕਿਸੇ ਵੀ ਦਿਸ਼ਾ-ਨਿਰਦੇਸ਼, ਨਿਯਮ ਅਤੇ ਰੈਗੂਲੇਸ਼ਨ ਦੇ ਪਾਲਣ ਵਿੱਚ ਖੋਲ੍ਹਿਆ ਗਿਆ ਹੈ।
 - ਅਸੀਂ ਪ੍ਰਮਾਣਿਤ ਕਰਦੇ ਹਾਂ ਕਿ ਇਹ ਸਿਰਫ 'ਹੋਰ ਐਫਸੀਆਰਏ ਖਾਤਾ' ਹੈ ਜਿਸਨੂੰ ਖੋਲ੍ਹਿਆ ਜਾ ਰਿਹਾ ਹੈ ਅਤੇ ਸਾਡੇ ਕੋਲ ਕੋਈ ਹੋਰ 'ਹੋਰ ਐਫਸੀਆਰਏ ਖਾਤਾ' ਨਹੀਂ ਹੈ।
 - ਆਰਬੀਐਲ ਬੈਂਕ ਵਿੱਚ ਖੋਲ੍ਹੇ ਗਏ 'ਹੋਰ ਐਫਸੀਆਰਏ ਖਾਤੇ' ਵਿੱਚ ਕੋਈ ਵੀ ਧਨ ਪ੍ਰੋਜੈਕਟ/ਵਿਦੇਸ਼ ਯੋਗਦਾਨ ਜਮ੍ਹਾਂ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਜਮ੍ਹਾਂ ਐਸਬੀਆਈ ਨਵੀਂ ਦਿੱਲੀ ਮੁੱਖ ਬ੍ਰਾਂਚ ਵਿੱਚ ਕਾਇਮ 'ਐਫਸੀਆਰਏ ਖਾਤੇ' ਤੋਂ ਆਉਣਗੇ। ਆਰਬੀਐਲ ਬੈਂਕ ਵਿੱਚ ਖੋਲ੍ਹੇ ਗਏ 'ਐਫਸੀਆਰਏ ਉਪਯੋਗਤਾ ਖਾਤੇ' ਦੇ ਮਾਮਲੇ ਵਿੱਚ, ਸਾਰੇ ਜਮ੍ਹਾਂ ਜਾਂ ਤਾਂ ਐਸਬੀਆਈ ਨਵੀਂ ਦਿੱਲੀ ਮੁੱਖ ਬ੍ਰਾਂਚ ਵਿੱਚ ਕਾਇਮ 'ਐਫਸੀਆਰਏ ਖਾਤੇ' ਜਾਂ 'ਹੋਰ ਐਫਸੀਆਰਏ ਖਾਤੇ' ਤੋਂ ਹੋਣਗੇ।
 - ਜੇਕਰ ਐਮਐਚਏ ਨਿਰਧਾਰਿਤ ਸਮੇਂ ਵਿੱਚ ਰਜਿਸਟ੍ਰੇਸ਼ਨ/ਪ੍ਰਵਾਨ ਦਿਸ਼ਾਸ਼ਤ ਲਈ ਅਰਜ਼ੀ ਨੂੰ ਅਸਵੀਕਾਰ ਕਰ ਦਿੰਦਾ ਹੈ, ਤਾਂ ਅਸੀਂ ਬੈਂਕ ਨੂੰ ਸੂਚਿਤ ਕਰਾਂਗੇ।
 - ਅਸੀਂ ਲਾਗੂ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ, ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਾਂਗੇ; ਜਿਸ ਵਿੱਚ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ, 2010 ਅਤੇ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਨਿਯਮ, 2011 ਜਾਂ ਸਮੇਂ-ਸਮੇਂ 'ਤੇ ਲਾਗੂ ਹੋਣ ਵਾਲੇ ਨਿਯਮ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ।

16. ਅਧਿਕਾਰਤ ਹਸਤਾਖਰਕਰਤਾ/ਵਾਂ ਦੇ ਹਸਤਾਖਰ

(ਕਿਰਪਾ ਕਰਕੇ ਇਸ ਫਾਰਮ 'ਤੇ ਹਸਤਾਖਰ ਨਾ ਕਰੋ ਜੇਕਰ ਇਹ ਖਾਲੀ ਹੈ। ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਸਾਰੇ ਸੰਬੰਧਿਤ ਭਾਗ ਅਤੇ ਕਾਲਮ ਤੁਹਾਡੀ ਸੰਤੁਸ਼ਟੀ ਦੇ ਅਨੁਸਾਰ ਪੂਰੀ ਤਰ੍ਹਾਂ ਭਰੇ ਹੋਏ ਹੋਣ ਅਤੇ ਉਸ ਤੋਂ ਬਾਅਦ ਹੀ ਫਾਰਮ 'ਤੇ ਹਸਤਾਖਰ ਕਰੋ)

ਅਧਿਕਾਰਤ ਹਸਤਾਖਰਕਰਤਾ 1		ਅਧਿਕਾਰਤ ਹਸਤਾਖਰਕਰਤਾ 2																	
Signature of Authorised Signatory with stamp		Signature of Authorised Signatory with stamp																	
ਨਾਮ _____	ਮਿਤੀ <table border="1"><tr><td>D</td><td>D</td><td>M</td><td>M</td><td>Y</td><td>Y</td><td>Y</td><td>Y</td></tr></table>	D	D	M	M	Y	Y	Y	Y	ਨਾਮ _____	ਮਿਤੀ <table border="1"><tr><td>D</td><td>D</td><td>M</td><td>M</td><td>Y</td><td>Y</td><td>Y</td><td>Y</td></tr></table>	D	D	M	M	Y	Y	Y	Y
D	D	M	M	Y	Y	Y	Y												
D	D	M	M	Y	Y	Y	Y												
ਅਧਿਕਾਰਤ ਹਸਤਾਖਰਕਰਤਾ 3		ਅਧਿਕਾਰਤ ਹਸਤਾਖਰਕਰਤਾ 4																	
Signature of Authorised Signatory with stamp		Signature of Authorised Signatory with stamp																	
ਨਾਮ _____	ਮਿਤੀ <table border="1"><tr><td>D</td><td>D</td><td>M</td><td>M</td><td>Y</td><td>Y</td><td>Y</td><td>Y</td></tr></table>	D	D	M	M	Y	Y	Y	Y	ਨਾਮ _____	ਮਿਤੀ <table border="1"><tr><td>D</td><td>D</td><td>M</td><td>M</td><td>Y</td><td>Y</td><td>Y</td><td>Y</td></tr></table>	D	D	M	M	Y	Y	Y	Y
D	D	M	M	Y	Y	Y	Y												
D	D	M	M	Y	Y	Y	Y												

17. ਲਾਭਕਾਰੀ ਮਾਲਕੀ ਘੋਸ਼ਣਾ

ਮਿਤੀ:

ਸੇਵਾ ਵਿਖੇ

ਬ੍ਰਾਂਚ ਮੈਨੇਜਰ,

ਬ੍ਰਾਂਚ

ਆਰਬੀਐਲ ਬੈਂਕ ਲਿਮਿਟਡ

ਵਿਸ਼ਾ: ਆਰਬੀਐਲ ਬੈਂਕ ਲਿਮਿਟਡ ਦੀ ਬ੍ਰਾਂਚ ਵਿੱਚ ਖਾਤਾ ਖੋਲ੍ਹਣਾ

ਪਿਆਰੇ ਸ਼੍ਰੀਮਾਨ ਜੀ,

ਮੈਂ/ਅਸੀਂ ਇਸ ਗੱਲ ਦੀ ਪੁਸ਼ਟੀ ਅਤੇ ਘੋਸ਼ਣਾ ਕਰਦੇ ਹਾਂ ਕਿ ਉਪਰੋਕਤ ਮਿਤੀ ਨੂੰ: (*ਕਿਰਪਾ ਕਰਕੇ ਸਹੀ ਬਾਕਸ 'ਤੇ ਨਿਸ਼ਾਨ ਲਗਾਓ)

☐ ਹੇਠਾਂ ਦਿੱਤਾ/ਤੇ ਕੁਦਰਤੀ ਵਿਅਕਤੀ (ਹੇਠਾਂ ਦਿੱਤੀ ਸਾਰਣੀ ਵਿੱਚ ਸੂਚੀਬੱਧ) ਨਿਯੰਤਰਣ ਰੱਖਦਾ ਹੈ/ਰੱਖਦੇ ਹਨ ਜਾਂ ਅੰਤ ਵਿੱਚ ਨਿਯੰਤਰਿਤ ਮਾਲਕੀ ਹਿੱਤ ਰੱਖਦਾ ਹੈ/ਰੱਖਦੇ ਹਨ ਅਰਥਾਤ 10% ਤੋਂ ਵੱਧ ਦਾ ਮਾਲਕੀ/ਹੱਕ (ਕੰਪਨੀ/ਸਾਂਝੇਦਾਰੀ ਫਰਮ, ਐਲਐਲਪੀ), ਸ਼ੇਅਰਾਂ/ਪੂੰਜੀ/ਲਾਭ/ਸੰਪੱਤੀ ਦਾ 15% (ਅਸੰਗਠਿਤ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ) ਜਾਂ ਵੋਟਿੰਗ ਦੇ ਅਧਿਕਾਰ, ਸਮਝੌਤੇ, ਵਿਵਸਥਾ ਆਦਿ ਦੇ ਜ਼ਰੀਏ ਨਿਯੰਤਰਣ ਰੱਖਦਾ ਹੈ।

☐ ਕੋਈ ਵੀ ਕੁਦਰਤੀ ਵਿਅਕਤੀ ਨਹੀਂ ਹੈ ਜੋ ਉਪਰ ਦਿੱਤੇ ਅਨੁਸਾਰ ਨਿਯੰਤਰਣ ਰੱਖਦਾ/ਦੇ ਹੋਣ ਜਾਂ ਅੰਤ ਵਿੱਚ ਨਿਯੰਤਰਣ ਮਾਲਕੀ ਹਿੱਤ ਰੱਖਦਾ/ਦੇ ਹੋਣ, ਇਸ ਲਈ ਸਾਰੇ ਸਾਂਝੇਦਾਰਾਂ (ਸਾਂਝੇਦਾਰੀ ਲਈ)/ਸੀਨੀਅਰ ਪ੍ਰਬੰਧ ਅਧਿਕਾਰੀ (ਅਸੰਗਠਿਤ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ) ਦਾ ਵੇਰਵਾ ਜੋ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਕੁਦਰਤੀ ਵਿਅਕਤੀ ਹੈ/ਹਨ।

☐ ਹੇਠਾਂ ਦਿੱਤੇ ਕੁਦਰਤੀ ਵਿਅਕਤੀ (ਹੇਠਾਂ ਦਿੱਤੀ ਸਾਰਣੀ ਵਿੱਚ ਸੂਚੀਬੱਧ) ਵਿੱਚ ਟਰੱਸਟ ਦੇ ਲੇਖਕ, ਟਰੱਸਟੀ, ਟਰੱਸਟ ਵਿੱਚ 10 ਪ੍ਰਤੀਸ਼ਤ ਜਾਂ ਉਸ ਤੋਂ ਵੱਧ ਹਿੱਤ ਵਾਲੇ ਲਾਭਪਾਤਰੀ ਅਤੇ ਨਿਯੰਤਰਣ ਜਾਂ ਮਾਲਕੀ ਦੀ ਲੜੀ ਦੁਆਰਾ ਟਰੱਸਟ ਉੱਤੇ ਅੰਤਮ ਪ੍ਰਭਾਵੀ ਨਿਯੰਤਰਣ ਵਾਲੇ ਵਿਅਕਤੀ ਸ਼ਾਮਲ ਹੁੰਦੇ ਹਨ।

(*ਜੇ ਤੁਸੀਂ ਉਪਰੋਕਤ ਵਿੱਚੋਂ ਕਿਸੇ 'ਤੇ ਨਿਸ਼ਾਨ ਲਗਾਇਆ ਹੈ, ਤਾਂ ਕਿਰਪਾ ਕਰਕੇ ਘੋਸ਼ਣਾ ਪੱਤਰ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਹੇਠਾਂ ਦਿੱਤੀ ਸਾਰਣੀ ਨੂੰ ਪੂਰਾ ਕਰੋ)

ਕ੍ਰਮ ਸੰਖਿਆ #	ਲਾਭਕਾਰੀ ਮਾਲਕ/ਕਾਂ(ਬੀਓ) ਦਾ/ਦੇ ਨਾਮ* (ਬੀਓ)	ਜਨਮ ਤਾਰੀਖ (ਮਿਤੀ/ਮਹੀਨਾ/ਸਾਲ)	ਬੀਓ ਦਾ ਅਹੁਦਾ (ਅਰਥਾਤ ਬੀਓ/ਟਰੱਸਟੀ/ਸ਼ੇਅਰਦਾਰ/ਡਾਇਰੈਕਟਰ/ਪਾਰਟਨਰ/ਸੀਨੀਅਰ ਪਰਸਨ ਆਦਿ)	ਬੀਓ ਪਰਿਭਾਸ਼ਾ ਦੇ ਅਨੁਸਾਰ ਚੋਲਡਿੰਗ ਦਾ %
1.				
2.				
3.				
4.				

Signature with Company stamp

ਗਾਹਕ ਦਾ ਨਾਮ:

ਲਾਭਕਾਰੀ ਮਾਲਕਾਂ ਬਾਰੇ ਵਿਆਖਿਆਤਮਕ ਨੋਟ*:

ਉ) ਗੈਰ-ਸੂਚੀਬੱਧ ਕੰਪਨੀ: ਲਾਭਕਾਰੀ ਮਾਲਕ ਉਹ ਕੁਦਰਤੀ ਵਿਅਕਤੀ ਹੁੰਦਾ ਹੈ/ਹੁੰਦੇ ਹਨ, ਜੋ, ਭਾਵੇਂ ਇਕੱਲੇ ਜਾਂ ਇਕੱਠੇ ਕੰਮ ਮਿਲ ਕੇ ਜਾਂ ਇੱਕ ਜਾਂ ਇੱਕ ਤੋਂ ਵੱਧ ਨਿਆਂਇਕ ਵਿਅਕਤੀ ਦੇ ਜ਼ਰੀਏ ਮਾਲਕੀ ਹਿੱਤ ਰੱਖਦਾ ਹੈ/ ਰੱਖਦੇ ਹਨ। ਇਸ ਉਪਰੰਤ ਦੇ ਉਦੇਸ਼ ਲਈ-ਮਾਲਕੀ ਹਿੱਤ ਨੂੰ ਨਿਯੰਤਰਿਤ ਕਰਨਾ ਦਾ ਅਰਥ ਹੈ ਕੰਪਨੀ ਦੇ ਸ਼ੇਅਰਾਂ ਜਾਂ ਪੂੰਜੀ ਜਾਂ ਮੁਨਾਫੇ ਦੇ 10% ਤੋਂ ਵੱਧ ਪ੍ਰਤੀਸ਼ਤ ਦੀ ਮਾਲਕੀ ਜਾਂ ਹੱਕ। ਨਿਯੰਤਰਣ ਵਿੱਚ ਨਿਰਦੇਸ਼ਕਾਂ ਦੇ ਬਹੁਮਤ ਨੂੰ ਨਿਯੁਕਤ ਕਰਨ ਜਾਂ ਉਹਨਾਂ ਦੇ ਸ਼ੇਅਰਧਾਰਤਾ ਜਾਂ ਪ੍ਰਬੰਧਨ ਅਧਿਕਾਰਾਂ ਜਾਂ ਸ਼ੇਅਰਧਾਰਕਾਂ ਦੇ ਸਮਝੌਤੇ ਜਾਂ ਵੋਟਿੰਗ ਦੇ ਸਮਝੌਤੇ ਦੇ ਆਧਾਰ 'ਤੇ ਪ੍ਰਬੰਧਨ ਜਾਂ ਨੀਤੀ ਨਿਰਣਿਆਂ ਨੂੰ ਨਿਯੰਤਰਿਤ ਕਰਨ ਦਾ ਅਧਿਕਾਰ ਸ਼ਾਮਲ ਹੋਵੇਗਾ।

ਅ) ਸਾਂਝੇਦਾਰੀ ਫਰਮ: ਲਾਭਕਾਰੀ ਮਾਲਕ ਕੁਦਰਤੀ ਵਿਅਕਤੀ ਹੁੰਦਾ ਹੈ/ਹੁੰਦੇ ਹਨ, ਜੋ, ਭਾਵੇਂ ਇਕੱਲੇ ਜਾਂ ਇਕੱਠੇ ਕੰਮ ਕਰਦਾ/ਦੇ ਹੈ/ਹਨ, ਜਾਂ ਇੱਕ ਜਾਂ ਇੱਕ ਤੋਂ ਵੱਧ ਨਿਆਂਇਕ ਵਿਅਕਤੀ ਦੁਆਰਾ, ਜਿਸਦਾ/ਜਿਹਨਾਂ ਦਾ ਹਿੱਸੇਦਾਰੀ ਦੇ 10% ਤੋਂ ਵੱਧ ਪੂੰਜੀ ਜਾਂ ਮੁਨਾਫੇ ਦੀ ਮਾਲਕੀ/ਹੱਕ ਹੁੰਦਾ ਹੈ।

ੲ) ਅਨਿਗਠਿਤ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ: ਲਾਭਕਾਰੀ ਮਾਲਕ ਕੁਦਰਤੀ ਵਿਅਕਤੀ ਹੁੰਦਾ ਹੈ/ ਹੁੰਦੇ ਹਨ, ਜੋ ਭਾਵੇਂ ਇਕੱਲੇ ਜਾਂ ਇਕੱਠੇ ਕੰਮ ਕਰਦਾ/ਦੇ ਹੈ/ਹਨ, ਜਾਂ ਇੱਕ ਜਾਂ ਇੱਕ ਤੋਂ ਵੱਧ ਨਿਆਂਇਕ ਵਿਅਕਤੀ ਦੁਆਰਾ, ਅਜਿਹੇ ਸੰਘ ਜਾਂ ਵਿਅਕਤੀਆਂ ਦੀ ਸੰਸਥਾ ਦੀ ਸੰਪੱਤੀ ਜਾਂ ਪੂੰਜੀ ਜਾਂ ਮੁਨਾਫੇ ਦੇ 15% ਤੋਂ ਵੱਧ ਦੀ ਮਲਕੀਅਤ ਜਾਂ ਹੱਕ ਰੱਖਦਾ ਹੈ/ਰੱਖਦੇ ਹਨ।

ਸ) ਸੀਨੀਅਰ ਪ੍ਰਬੰਧਨ ਵਿਅਕਤੀ: ਜਿੱਥੇ ਉਪਰੋਕਤ (ੲ) ਜਾਂ (ਬੀ) ਜਾਂ (ਸੀ) ਦੇ ਅਧੀਨ ਕੋਈ ਕੁਦਰਤੀ ਵਿਅਕਤੀ ਦੀ ਪਛਾਣ ਨਹੀਂ ਕੀਤੀ ਗਈ ਹੈ, ਲਾਭਕਾਰੀ ਮਾਲਕ ਸੰਬੰਧਿਤ ਕੁਦਰਤੀ ਵਿਅਕਤੀ ਹੈ ਜੋ ਸੀਨੀਅਰ ਪ੍ਰਬੰਧਨ ਅਧਿਕਾਰੀ ਦਾ ਅਹੁਦਾ ਰੱਖਦਾ ਹੈ।

ਹ) ਟਰੱਸਟ: ਲਾਭਕਾਰੀ ਮਾਲਕ(ਕਾਂ) ਦੀ ਪਛਾਣ ਵਿੱਚ ਟਰੱਸਟ ਦੇ ਲੇਖਕ, ਟਰੱਸਟੀ, ਟਰੱਸਟ ਵਿੱਚ 10% ਜਾਂ ਇਸ ਤੋਂ ਵੱਧ ਦੀ ਹਿੱਸੇਦਾਰੀ ਵਾਲੇ ਲਾਭਪਾਤਰੀਆਂ ਅਤੇ ਨਿਯੰਤਰਣ ਜਾਂ ਮਾਲਕੀ ਦੀ ਲੜੀ ਦੇ ਜ਼ਰੀਏ ਟਰੱਸਟ 'ਤੇ ਅੰਤਮ ਪ੍ਰਭਾਵੀ ਨਿਯੰਤਰਣ ਰੱਖਣ ਵਾਲੇ ਕਿਸੇ ਹੋਰ ਕੁਦਰਤੀ ਵਿਅਕਤੀ ਦੀ ਪਛਾਣ ਸ਼ਾਮਲ ਹੋਵੇਗੀ।

ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਧਿਕਾਰਤ ਤੌਰ 'ਤੇ ਵੈੱਬ ਦਸਤਾਵੇਜ਼ਾਂ (ਓਵੀਡੀ) ਵਿੱਚੋਂ ਇੱਕ ਲਾਭਕਾਰੀ ਮਾਲਕਾਂ (ਕੁਦਰਤੀ ਵਿਅਕਤੀਆਂ) ਦੇ ਲਈ ਆਈਡੀ ਪ੍ਰਮਾਣ ਦੇ ਰੂਪ ਵਿੱਚ ਦਿੱਤਾ ਜਾਣਾ ਚਾਹੀਦਾ ਹੈ।

ਆਧਾਰ	ਡਾਇਰੈਕਟਿੰਗ ਲਾਇਸੈਂਸ (ਮਿਆਦ ਨਾ ਪੂਰਿਆ ਹੋਵੇ)	ਪਾਸਪੋਰਟ (ਮਿਆਦ ਨਾ ਪੂਰਿਆ ਹੋਵੇ)	ਵੋਟਰ ਆਈਡੀ ਕਾਰਡ	ਨਰੋਗਾ ਜੱਥੇ ਕਾਰਡ	ਰਾਸ਼ਟਰੀ ਜਨਸੰਖਿਆ ਰਜਿਸਟਰ ਦਾ ਪੱਤਰ
------	---	------------------------------	----------------	-----------------	--------------------------------

18. *ਕੇਵਲ ਬੈਂਕ ਦੀ ਵਰਤੋਂ ਲਈ

ਗਠਨ ☐ ਸਾਂਝੇਦਾਰੀ ☐ ਐਚਯੂਐਫ ☐ ਸੋਸਾਇਟੀ ☐ ਟਰੱਸਟ ☐ ਪ੍ਰਾਈਵੇਟ ਲਿਮਿਟਡ ☐ ਪਬਲਿਕ ਲਿਮਿਟਡ ☐ ਐਲਐਲਪੀ ☐ ਹੋਰ

*ਕੇਵਲੀਸੀ ਵੇਰਵੇ	*ਦਸਤਾਵੇਜ਼ ਦਾ ਨਾਮ	*ਦਸਤਾਵੇਜ਼ ਆਈਡੀ ਨੰਬਰ	*ਜਾਰੀ ਕਰਨ ਦਾ ਸਥਾਨ	*ਜਾਰੀ ਕਰਨ ਦੀ ਮਿਤੀ	ਸਮਾਪਤੀ ਦੀ ਮਿਤੀ	*ਜਾਰੀ ਕਰਨ ਵਾਲਾ ਅਧਿਕਾਰੀ
*ਪਸੰਦੀਦਾ ਡਾਕ ਪਤੇ ਦਾ ਸਬੂਤ						
ਰਜਿਸਟਰਡ ਪਤੇ ਦਾ ਸਬੂਤ						
ਕਾਰੋਬਾਰ ਦੇ ਮੁੱਖ ਸਥਾਨ ਦਾ ਸਬੂਤ						
*ਕੇਵਲੀਸੀ ਵੇਰਵੇ	*ਦਸਤਾਵੇਜ਼ ਦਾ ਨਾਮ	*ਦਸਤਾਵੇਜ਼ ਆਈਡੀ ਨੰਬਰ	*ਜਾਰੀ ਕਰਨ ਦਾ ਸਥਾਨ	*ਜਾਰੀ ਕਰਨ ਦੀ ਮਿਤੀ	ਸਮਾਪਤੀ ਦੀ ਮਿਤੀ	*ਜਾਰੀ ਕਰਨ ਵਾਲਾ ਅਧਿਕਾਰੀ
*ਪਛਾਣ ਦਾ ਪ੍ਰਮਾਣ 1						
*ਪਛਾਣ ਦਾ ਪ੍ਰਮਾਣ 2						

18. *ਕੇਵਲ ਬੈਂਕ ਦੀ ਵਰਤੋਂ ਲਈ (ਜਾਰੀ..)

*ਸਾਈਟ ਵੈਰੀਫਿਕੇਸ਼ਨ

ਮੈਂ ਪੁਸ਼ਟੀ ਕਰਦਾ/ਕਰਦੀ ਹਾਂ ਕਿ ਮੈਂ ਇਕਾਈ ਦੇ ਪਸੰਦੀਦਾ ਡਾਕ/ਸੰਚਾਰ ਪਤੇ 'ਤੇ ਗਿਆ ਹਾਂ ਅਤੇ ਪੁਸ਼ਟੀ ਕਰਦਾ ਹਾਂ ਕਿ ਮੈਂ ਸ਼੍ਰੀਮਾਨ/ਸ਼੍ਰੀਮਤੀ/ਕੁਮਾਰੀ _____ ਨਾਲ ਮਿਲਿਆ ਹਾਂ। ਮੈਂ ਹੇਠਾਂ ਦਿੱਤੇ ਵੇਰਵਿਆਂ ਦੀ ਪੁਸ਼ਟੀ ਕਰਦਾ/ਕਰਦੀ ਹਾਂ।

☐ ਪਛਾਣ ☐ ਪਤਾ ☐ ਗਾਹਕ ਵਪਾਰਿਕ ਪ੍ਰੋਫਾਇਲ ਦੇ ਅਨੁਸਾਰ ☐ ਫਾਰਮ ਭਰੇ ਅਤੇ ਮੇਰੀ ਮੌਜੂਦਗੀ ਵਿੱਚ ਹਸਤਾਖਰ ਕਰੋ

☐ ਮੂਲ ਦਸਤਾਵੇਜ਼ਾਂ ਦੇ ਨਾਲ ਕਾਪੀਆਂ ਦੀ ਤਸਦੀਕ ☐ ਵਿਥਕਾਰ ਅਤੇ ਲੰਬਕਾਰ ਸਥਿਤੀ

ਮਿਤੀ: ਅਤੇ ਸਮਾਂ: ਸਵੇਰੇ/ਦੁਪਹਿਰ

Signature of Bank Official & bank seal		ਬੈਂਕ ਅਧਿਕਾਰੀ ਦਾ ਨਾਮ: _____	
		ਕਰਮਚਾਰੀ ਆਈਡੀ: _____ ਅਕਸ਼ਾਂਸ਼: Mandatory *ਹੈਸ਼ਾਂਤਰ: Mandatory	
ਸੋਰਸਿੰਗ ਬ੍ਰਾਂਚ ਕੋਡ:		ਚਾਲੂ ਖਾਤਾ:	
ਬੱਚਤ ਖਾਤਾ:		ਅਗੇਤਰ ਪਸੰਦੀਦਾ/ਆਰ-ਕਿੱਟ ਖਾਤਾ ਨੰਬਰ:	
ਨਿਰਯਾਤ/ਆਯਾਤ ਸ਼ਾਮਲ ☐ ਹਾਂ ☐ ਨਹੀਂ		*ਜ਼ੋਖਮ ਵਰਗੀਕਰਨ ਆਰਆਰਟੀ ਚੈਕਲਿਸਟ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ ☐ ਐੱਲ ☐ ਐੱਮ ☐ ਐੱਚ	
ਪ੍ਰੋਮੋ ਕੋਡ 1:		*ਐਸੀ ਕੋਡ ਸੋਰਸਿੰਗ ਕੋਡ:	
ਪ੍ਰੋਮੋ ਕੋਡ 2:		*ਐਲਜੀ ਕੋਡ ਲੀਡ ਜੇਨਰੇਟਰ:	
*ਪ੍ਰਾਇਮਰੀ ਰਿਲੇਸ਼ਨਸ਼ਿਪ ਮੈਨੇਜਰ ਆਈਡੀ:		ਸੈਕੰਡਰੀ ਰਿਲੇਸ਼ਨਸ਼ਿਪ ਮੈਨੇਜਰ ਆਈਡੀ:	
*ਬੀਐਸਆਰ ਸੰਗਠਨ ਦੀ ਕਿਸਮ:		ਪੀਈਪੀ ☐ ਸੀਆਰਪੀਈਪੀ ☐	
*ਫੰਡਿੰਗ ਪਾਰਕਡ ਬ੍ਰਾਂਚ ਕੋਡ:		*ਮੁੱਲ ਦੀ ਮਿਤੀ:	
*ਸਾਲਾਨਾ ਲੈਣ-ਦੇਣ ਦੀ ਸੰਭਾਵਿਤ ਸੰਖਿਆ:		*ਯੂਆਰਐਨ ਨੰਬਰ:	
*ਸਾਲਾਨਾ ਲੈਣ-ਦੇਣ ਦੀ ਸੰਭਾਵਿਤ ਸੰਖਿਆ:		*ਯੂਆਰਐਨ ਨੰਬਰ:	
*ਸੰਭਾਵਿਤ ਲੈਣ-ਦੇਣ ਦੀ ਰਕਮ - (₹ ਵਿੱਚ)		*ਯੂਆਰਐਨ ਨੰਬਰ:	
*ਨਕਦ ਜਮ੍ਹਾਂ - ਸਲਾਨਾ (₹ ਵਿੱਚ)		*ਯੂਆਰਐਨ ਨੰਬਰ:	
*ਨਕਦੀ ਨਿਕਾਸੀ - ਸਲਾਨਾ (₹ ਵਿੱਚ)		*ਯੂਆਰਐਨ ਨੰਬਰ:	
ਐਫਸੀਵਾਈ ਇਨਵਾਰਡ - ਸਲਾਨਾ (ਅਮਰੀਕੀ ਡਾਲਰ ਵਿੱਚ)		*ਯੂਆਰਐਨ ਨੰਬਰ:	
(Mandatory in case Export/Import involved)		*ਯੂਆਰਐਨ ਨੰਬਰ:	
ਐਫਸੀਵਾਈ ਆਊਟਵਾਰਡ - ਸਲਾਨਾ (ਅਮਰੀਕੀ ਡਾਲਰ ਵਿੱਚ)		*ਯੂਆਰਐਨ ਨੰਬਰ:	
(Mandatory in case Export/Import involved)		*ਯੂਆਰਐਨ ਨੰਬਰ:	
*ਘਰੇਲੂ ਇਨਵਾਰਡ (₹ ਵਿੱਚ)		*ਯੂਆਰਐਨ ਨੰਬਰ:	
*ਘਰੇਲੂ ਆਊਟਵਾਰਡ (₹ ਵਿੱਚ)		*ਯੂਆਰਐਨ ਨੰਬਰ:	
*ਬਿਜਨਿਸ ਸੈਗਮੈਂਟ:		*ਯੂਆਰਐਨ ਨੰਬਰ:	
*ਗਾਹਕ ਸੈਗਮੈਂਟ:		*ਯੂਆਰਐਨ ਨੰਬਰ:	
ਐਮਆਈਐਸ ਕੋਡ.1:		ਐਮਆਈਐਸ ਕੋਡ.2:	
ਐਮਆਈਐਸ ਕੋਡ.3:		ਐਮਆਈਐਸ ਕੋਡ.4:	
ਐਮਆਈਐਸ ਕੋਡ.5:		ਐਮਆਈਐਸ ਕੋਡ.6:	
ਐਮਆਈਐਸ ਕੋਡ.7:		ਐਮਆਈਐਸ ਕੋਡ.8:	
*ਆਮਦਨ/ਫੰਡ ਦਾ ਸਰੋਤ:		*ਯੂਆਰਐਨ ਨੰਬਰ:	
Signature of Bank Official		(ਬੈਂਕ ਅਧਿਕਾਰੀ ਦਾ ਨਾਮ) ਦੁਆਰਾ ਜਾਂਚ ਕੀਤੀ ਗਈ: _____	
		ਕਰਮਚਾਰੀ ਆਈਡੀ:	

19. ਸਵੀਕ੍ਰਿਤੀ

ਇਸ ਲਈ ਅਰਜ਼ੀ ਪ੍ਰਾਪਤ ਕੀਤੀ ☐ ਬੱਚਤ ਖਾਤਾ ☐ ਚਾਲੂ ਖਾਤਾ ☐ ਫਿਕਸਡ ਡਿਪੋਜਿਟ		ਰੈਫਰੈਂਸ ਨੰ. _____
ਸ਼ੁਰੂਆਤੀ ਭੁਗਤਾਨ ਵੇਰਵੇ		
ਸ਼ੁਰੂਆਤੀ ਰਕਮ ਰੁ.		
ਸ਼ਬਦਾਂ ਵਿੱਚ: _____		
☐ ਨਕਦ		
☐ ਚੈੱਕ ਨੰ.		
ਮਿਤੀ:		
ਕਦਵਾਇਆ ਗਿਆ		
ਬੈਂਕ		
ਬ੍ਰਾਂਚ		
ਮੇਰੇ ਆਰਬੀਐਲ ਬੈਂਕ ਖਾਤੇ ਨੂੰ ਡੇਬਿਟ ਕੀਤਾ ਗਿਆ		
ਬ੍ਰਾਂਚ ਕੋਡ:		
ਨੋਟ: ਡੀਡੀ/ਪੀਓ/ਚੈਕ ਕਲੀਅਰੈਂਸ ਨਾਲ ਸਬੰਧਿਤ ਹੈ		
ਰਕਮ (ਕੇਵਲ ਐਫਡੀ ਲਈ)		
ਮਿਆਦ		
ਵਿਆਜ ਦਰ		
% ਸਲਾਨਾ		
ਬੈਂਕ ਅਧਿਕਾਰੀ ਦਾ ਨਾਮ (ਜਾਂਚਕਰਤਾ)		
ਕਿਸੇ ਵੀ ਸੰਚਾਰ ਲਈ ਕਿਰਪਾ ਕਰਕੇ ਆਪਣਾ ਰੈਫਰੈਂਸ ਨੰਬਰ ਦਿਓ		
Signature of Bank Official & Bank Seal		
ਕਰਮਚਾਰੀ ਆਈਡੀ:		
ਮਿਤੀ:		

ਫੋਨ ਬੈਂਕਿੰਗ ਦੀ ਸਮਰਪਿਤ ਟੀਮ ਅਧਿਕਾਰੀ ਉਪਲਬਧ 24x7 - ਸਾਨੂੰ ਕਾਲ ਕਰੋ: +91 22 6232 7777	ਸਾਨੂੰ ਈਮੇਲ ਕਰੋ: ਰਿਹਾਇਸ਼ੀ/ਗੈਰ ਵਿਅਕਤੀਗਤ ਗਾਹਕਾਂ ਲਈ: customercare@rbl.bank.in ਗੈਰ-ਰਿਹਾਇਸ਼ੀ ਗਾਹਕਾਂ ਲਈ: nribanking@rbl.bank.in	ਵੈਬਸਾਈਟ: www.rbl.bank.in
ਐਸਐਮਐਸ ਬੈਂਕਿੰਗ: ਸਾਰੇ ਐਸਐਮਐਸ ਬੈਂਕਿੰਗ ਪੁੱਛਤਾਫ਼ਾਂ ਲਈ HELP ਲਿਖੋ ਅਤੇ 9223366333 'ਤੇ ਭੇਜੋ	ਬਿਜ਼ਬੈਂਕ ਆਰਬੀਐਲ ਬਿਜ਼ਬੈਂਕ ਦੇ ਨਵੀਨਤਮ ਸੰਸਕਰਣ ਨੂੰ ਡਾਊਨਲੋਡ ਕਰਨ ਲਈ ਇੱਥੇ ਸਕੇਨ ਕਰੋ - ਸੋਧਾਇਲ ਬੈਂਕਿੰਗ ਐਪ	ਇੰਟਰਨੈਟ ਬੈਂਕਿੰਗ ਵਿੱਚ ਲੌਗਿਨ ਕਰੋ: www.rbl.bank.in ਅਤੇ ਆਪਣੇ ਖਾਤੇ ਤੱਕ ਆਸਾਨ ਪਹੁੰਚ ਦਾ ਆਨੋਨ ਮਾਣੋ
ਡੇਬਿਟ ਕਾਰਡ: ਆਪਣੇ ਵਰਗ ਵਿੱਚ ਬਿਹਤਰੀਨ ਵਿਸ਼ੇਸ਼ਤਾਵਾਂ ਅਤੇ ਲਾਭਾਂ ਵਿੱਚੋਂ ਉਹ ਚੁਣੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੋਵੇ		



20. ਸਭ ਤੋਂ ਮਹੱਤਵਪੂਰਨ ਨਿਯਮ ਅਤੇ ਸ਼ਰਤਾਂ

ਚਾਨੂ ਅਤੇ ਬੱਚਰ ਖਾਤਾ

- ਖਾਤਾ ਸੰਕ੍ਰਿਅ ਹੋਣ 'ਤੇ ਗਾਹਕ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਮੁਫ਼ਤ ਵਿਅਕਤੀਗਤ ਪਾਸਬੁੱਕ ਅਤੇ/ਜਾਂ ਚੈੱਕਬੁੱਕ ਦੇ ਲਈ ਅਰਜ਼ੀ ਦੇ ਸਕਦੇ ਹਨ। ਗਾਹਕ ਰਜਿਸਟਰਡ ਈਮੇਲ ਆਈਡੀ 'ਤੇ ਮਾਸਿਕ ਈ-ਸਟੇਟਮੈਂਟ ਪ੍ਰਾਪਤ ਕਰਨਗੇ। ਗਾਹਕ ਦੀ ਵਿਸ਼ੇਸ਼ ਬੇਨਤੀ 'ਤੇ ਕਾਗਜ਼ੀ ਸਟੇਟਮੈਂਟ ਪ੍ਰਦਾਨ ਕੀਤੀ ਜਾਵੇਗੀ। ਬੱਚਰ ਖਾਤੇ ਤੋਂ ਨਕਦ ਨਿਕਾਸੀਆਂ (ਲਾਗੂ ਸੀਮਾਵਾਂ ਦੇ ਅਧੀਨ) ਪਾਸਬੁੱਕ ਅਤੇ ਪਛਾਣ ਦਸਤਾਵੇਜ਼ਾਂ ਦੇ ਨਾਲ ਨਿਕਾਸੀ ਪਰਚੀਆਂ ਦੀ ਵਰਤੋਂ ਕਰਕੇ ਲਾਗੂ ਸੀਮਾਵਾਂ ਦੇ ਅਧੀਨ ਇਸ਼ਾਜ਼ਤਸ਼ੁਦਾ ਹਨ।
- ਬੈਂਕ ਦੁਆਰਾ ਸਮੇਂ-ਸਮੇਂ 'ਤੇ ਘੋਸ਼ਿਤ ਦਰਾਂ 'ਤੇ ਰੋਜ਼ਾਨਾ ਸਮਾਪਤ ਹੋਣ ਵਾਲੇ ਬਕਾਏ 'ਤੇ ਤਿਮਾਹੀ ਆਧਾਰ 'ਤੇ ਵਿਆਜ ਦਾ ਭੁਗਤਾਨ ਕੀਤਾ ਜਾਂਦਾ ਹੈ। ਮੌਜੂਦਾ ਦਰਾਂ ਲਈ, ਕਿਰਪਾ ਕਰਕੇ www.rbl.bank.in 'ਤੇ ਲਾਗੂ ਅੰਨ ਕਰੋ
- ਸਾਰੇ ਕਾਗਜ਼ੀ ਡਿਲੀਵਰੇਬਲ 'ਪਸੰਦੀਦਾ' ਡਾਕ ਪਤੇ 'ਤੇ ਭੇਜੇ ਜਾਣਗੇ ਅਤੇ ਡਿਜੀਟਲ ਡਿਲੀਵਰੇਬਲ ਮੌਜੂਦਾ ਰਜਿਸਟਰਡ ਈਮੇਲ ਆਈਡੀ ਜਾਂ ਮੋਬਾਇਲ ਨੰਬਰ 'ਤੇ ਭੇਜੇ ਜਾਣਗੇ।
- ਬੈਂਕ ਰਜਿਸਟਰਡ ਭੁਗਤਾਨਕਰਤਾਵਾਂ ਨੂੰ ਭੁਗਤਾਨ ਲਈ ਖਾਤਿਆਂ ਦੇ ਆਟੋ ਡੇਬਿਟ ਲਈ ਸਥਾਈ ਨਿਰਦੇਸ਼ ('ਐਸਆਈ') ਸਹੂਲਤ ਪ੍ਰਦਾਨ ਕਰਦਾ ਹੈ। ਬੈਂਕ ਨੂੰ ਫੰਡਾਂ ਦੀ ਕਮੀ ਦੇ ਕਾਰਨ ਐਸਆਈ ਨਿਸ਼ਪਾਦਿਤ ਕਰਨ ਵਿੱਚ ਅਸਫ਼ਲਤਾ ਜਾਂ ਐਸਆਈ ਦੇ ਨਿਸ਼ਪਾਦਨ ਵਿੱਚ ਸ਼ਾਮਲ ਤੀਜੇ ਪੱਖ ਦੁਆਰਾ ਹੋਣ ਵਾਲੀ ਦੇਰੀ ਲਈ ਉਤਰਦਾਈ ਨਹੀਂ ਨਹਿਰਾਇਆ ਜਾਵੇਗਾ।
- ਵੈਬਸਾਈਟ ਅਤੇ ਬ੍ਰਾਂਚਾਂ ਦੇ ਨੋਟਿਸ ਬੋਰਡ 'ਤੇ ਦਰਸਾਏ ਗਏ ਚਾਰਜਿਜ਼ ਦੀ ਅਨੁਸੂਚੀ ਵਿੱਚ ਦਰਸਾਈਆਂ ਦਰਾਂ 'ਤੇ ਹੇਠਾਂ ਦਿੱਤੀਆਂ ਸੇਵਾਵਾਂ ਲਈ ਬੈਂਕ ਚਾਰਜਿਜ਼ ਲਾਗੂ ਹੁੰਦੇ ਹਨ।
- 0 ਨਕਦ ਜਮ੍ਹਾਂ ਅਤੇ ਨਿਕਾਸੀਆਂ, ਖਾਤਿਆਂ ਦੀ ਸ਼੍ਰੇਣੀ, ਐਸਐਮਐਸ ਅਲਰਟ, ਧਨ ਪ੍ਰੋਸ਼ਟ, ਖਾਤੇ ਦੀ ਸਮਾਪਤੀ ਦੇ ਚਾਰਜਿਜ਼ ਆਦਿ ਦੇ ਅਧਾਰ 'ਤੇ ਨਿਰਧਾਰਤ ਘੱਟੋ-ਘੱਟ ਬਕਾਏ ਦਾ ਗੈਰ-ਰੱਖ-ਰੱਖਾਅ।
- ਡੇਬਿਟ ਕਾਰਡ 'ਅਕਿਰਿਆਸ਼ੀਲ' ਸਥਿਤੀ ਵਿੱਚ ਭੇਜਿਆ ਹੈ/ਹੋਵੇਗਾ। ਕਿਰਿਆਸ਼ੀਲ ਕਰਨ ਲਈ, ਤੁਹਾਨੂੰ ਪਹਿਲਾਂ ਆਪਣਾ ਪਿਨ ਬਣਾਉਣਾ ਪਵੇਗਾ। ਭਾਰਤ ਦੇ ਅੰਦਰ ਏਟੀਐਮ ਅਤੇ ਪੀਓਐਸ ਲੈਣ-ਦੇਣ ਬਾਏ ਡਿਫ਼ਾਲਟ ਕਿਰਿਆਸ਼ੀਲ ਹੁੰਦੇ ਹਨ।
- ਡੇਬਿਟ ਕਾਰਡ ਦੇ ਲੈਣ-ਦੇਣ ਦੇ ਅਧਿਕਾਰ/ਸੀਮਾਵਾਂ ਨੂੰ ਹੇਠਾਂ ਦਿੱਤੇ ਵਿਕਲਪਾਂ ਰਾਹੀਂ ਸਕ੍ਰਿਅ ਕੀਤਾ/ਅਸਕ੍ਰਿਅ ਕੀਤਾ/ਸੋਧਿਆ ਜਾ ਸਕਦਾ ਹੈ - ਇੰਟਰਨੈਟ ਬੈਂਕਿੰਗ/ਮੋਬਾਈਲ ਬੈਂਕਿੰਗ/ਆਈਵੀਆਰ/ਬ੍ਰਾਂਚ।
- ਡੇਬਿਟ ਕਾਰਡ ਵੀਜ਼ www.rbl.bank.in >> ਸੇਵਾ ਚਾਰਜਿਜ਼ ਅਤੇ ਫੀਸਾਂ ਦੀ ਅਨੁਸੂਚੀ ਦੇ ਅਨੁਸਾਰ ਲਾਗੂ ਹੋਵੇਗੀ।
- 24 ਮਹੀਨਿਆਂ ਦੀ ਲਗਾਤਾਰ ਮਿਆਦ ਲਈ ਕੋਈ ਗਾਹਕ ਪ੍ਰਚਿਤ ਲੈਣ-ਦੇਣ (ਜਿਵੇਂ ਵਿੱਤੀ, ਗੈਰ-ਵਿੱਤੀ ਜਾਂ ਕੇਵਲ ਆਈਐਸੀਐਸ) ਵਾਲੇ ਖਾਤਿਆਂ ਨੂੰ 'ਡੋਰਮੈਂਟ/ਅਸਕ੍ਰਿਅ ਖਾਤਾ' ਵਜੋਂ ਵਰਗੀਕ੍ਰਿਤ ਕੀਤਾ ਜਾਵੇਗਾ। ਜਦੋਂ ਤੱਕ ਗਾਹਕ ਬ੍ਰਾਂਚ ਵਿੱਚ ਨਹੀਂ ਜਾਂਦਾ ਅਤੇ ਖਾਤੇ ਨੂੰ ਸਕ੍ਰਿਅ ਕਰਨ ਲਈ ਲੋੜੀਂਦੀ ਦਸਤਾਵੇਜ਼ਾਂ ਨੂੰ ਪੇਸ਼ ਨਹੀਂ ਕਰਦਾ, ਉਦੋਂ ਤੱਕ ਕਿਸੇ ਵੀ ਢੰਗ ਨਾਲ ਨਕਦ ਜਮ੍ਹਾਂ ਜਾਂ ਕਢਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
- ਬੈਂਕ ਖਾਤਿਆਂ ਵਿੱਚ ਜਮ੍ਹਾਂ ਰਕਮ ਸਮੇਂ-ਸਮੇਂ 'ਤੇ ਰੈਗੂਲੇਸ਼ਨਾਂ ਦੁਆਰਾ ਨਿਰਧਾਰਿਤ ਰਕਮ ਤੱਕ ਡੀਆਈਸੀਜੀਸੀ ਨਾਲ ਬੀਮਾਕ੍ਰਿਤ ਹੁੰਦੀ ਹੈ। ਜਮ੍ਹਾਂ ਬੀਮਾ ਦੇ ਵਿਵਰਣ ਲਈ, ਕਿਰਪਾ ਕਰਕੇ www.dicgc.org.in 'ਤੇ ਲਾਗੂ ਅੰਨ ਕਰੋ
- ਬੈਂਕ ਕੋਲ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ 'ਬੈਂਕ ਦੀ ਵੈਬਸਾਈਟ www.rbl.bank.in 'ਤੇ ਗਾਹਕ ਸੇਵਾਵਾਂ' ਦੇ ਤਹਿਤ ਪ੍ਰਦਰਸ਼ਿਤ ਸ਼ਿਕਾਇਤ ਨਿਵਾਰਣ ਨੀਤੀ ਹੈ। ਆਪਣੀ ਸ਼ਿਕਾਇਤ ਦਰਜ ਕਰਨ ਲਈ, ਕਿਰਪਾ ਕਰਕੇ ਆਪਣੀ ਨਜ਼ਦੀਕੀ ਸ਼ਾਖਾ ਵਿੱਚ ਜਾਓ ਜਾਂ ਬੈਂਕਾਂ ਦੀ ਵੈਬਸਾਈਟ www.rbl.bank.in 'ਤੇ ਗਾਹਕ ਸੇਵਾਵਾਂ 'ਤੇ ਲਾਗੂ ਅੰਨ ਕਰੋ ਜਾਂ +91 22 6232 7777 'ਤੇ ਕਾਲ ਕਰੋ।
- ਬੈਂਕ ਡੀਐਨਜੀ ਲਈ ਰਜਿਸਟਰਡ ਹੋਣ ਦੇ ਬਾਵਜੂਦ ਖਾਤੇ ਸਬੰਧੀ ਮਹੱਤਵਪੂਰਨ ਜਾਣਕਾਰੀ ਲਈ ਗਾਹਕ ਨਾਲ ਸੰਪਰਕ ਕਰੇਗਾ। (ਜਿਵੇਂ ਕਿ ਅਣਅਧਿਕਾਰਤ ਲੈਣ-ਦੇਣ, ਆਦਿ)

ਵਿਕਸਤ ਡਿਪੋਜਿਟ

- ਸਮਝੌਤੇ ਦੀ ਦਰ 'ਤੇ ਵਿਆਜ ਤਿਮਾਹੀ ਆਧਾਰ 'ਤੇ ਚੱਕਰਵਰਤੀ ਹੁੰਦੀ ਹੈ। ਵਿਆਜ ਦੀ ਗਣਨਾ ਦੇ ਉਦੇਸ਼ ਲਈ ਸਾਲ ਨੂੰ 365 ਦਿਨ ਦਾ ਮੰਨਿਆ ਜਾਂਦਾ ਹੈ। ਪੂਰੀ ਜਾਂ ਅੰਸ਼ਕ ਨਿਕਾਸੀ ਸਮੇਂ ਜਮ੍ਹਾਂ ਦੇ ਪਰਿਪੱਕਤਾ ਪੂਰਵ ਬੰਦ ਹੋਣ 'ਤੇ, ਵਿਆਜ ਦਾ ਭੁਗਤਾਨ ਉਸ ਮਿਆਦ ਲਈ ਲਾਗੂ ਦਰ 'ਤੇ ਕੀਤਾ ਜਾਵੇਗਾ ਜਿਸ ਲਈ ਐਡਡੀ ਅਸਲ ਵਿੱਚ ਬੈਂਕ ਕੋਲ ਰਹ ਗਈ ਹੈ, ਇਹ 1% ਦੇ ਜੁਰਮਾਨੇ ਦੇ ਅਧੀਨ ਹੈ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇ ਜਮ੍ਹਾਂ ਘੱਟੋ-ਘੱਟ ਅਵਧੀ ਤੋਂ ਘੱਟ ਅਵਧੀ ਲਈ ਬੈਂਕ ਕੋਲ ਜਮ੍ਹਾਂ ਰਿਹਾ, ਤਾਂ ਕੋਈ ਵਿਆਜ ਭੁਗਤਾਨਯੋਗ ਨਹੀਂ ਹੁੰਦਾ।
- ਈ-ਵਿਕਸਤ ਡਿਪੋਜਿਟ ਸਲਾਹ ਮੌਜੂਦਾ ਰਜਿਸਟਰਡ ਈਮੇਲ ਆਈਡੀ 'ਤੇ ਭੇਜੀ ਜਾਵੇਗੀ।
- ਡਿਪੋਜਿਟ ਨੂੰ ਬੰਦ ਕਰਨ (ਪੂਰੀ ਤਰ੍ਹਾਂ ਜਾਂ ਅੰਸ਼ਕ) ਲਈ ਨਿਰਦੇਸ਼ ਪਰਿਪੱਕਤਾ ਮਿਤੀ ਤੋਂ 2 ਦਿਨ ਪਹਿਲਾਂ ਤੱਕ ਦਿੱਤੇ ਜਾ ਸਕਦੇ ਹਨ। ਆਟੋ-ਰਿਨਿਊ ਕਰਨ 'ਤੇ, ਪਰਿਪੱਕਤਾ ਮੁੱਲ ਵਿੱਚੋਂ ਟੀਡੀਐਸ ਘਟਾ ਕੇ, ਜੇ ਕੋਈ ਹੋਵੇ, ਤਾਂ ਉਸਨੂੰ ਪਰਿਪੱਕਤਾ ਦੀ ਮਿਤੀ ਤੋਂ ਰਿਨਿਊ ਕੀਤਾ ਜਾਵੇਗਾ।
- ਹਰ ਵਿੱਤੀ ਸਾਲ ਲਈ ਅਤੇ ਉਸ ਤੋਂ ਬਾਅਦ ਬੁੱਕ ਕੀਤੀ ਗਈ ਹਰ ਨਵੀਂ ਜਮ੍ਹਾਂ ਰਕਮ ਲਈ ਅਪ੍ਰੈਲ ਵਿੱਚ ਤਾਜ਼ਾ 15G/H ਜਮ੍ਹਾਂ ਕਰੋ।
- ਟੈਕਸ ਸੇਵਰ ਡਿਪੋਜਿਟ ਦੀ ਮਿਆਦ 5 ਸਾਲ (ਲਾਕ-ਇਨ) ਹੈ। ਸਮੇਂ ਤੋਂ ਪਹਿਲਾਂ ਨਿਕਾਸੀ ਜਾਂ ਲੋਨ ਜਾਂ ਕਿਸੇ ਹੋਰ ਗ੍ਰਹਿਣਾਧਿਕਾਰ ਦੀ ਇਜਾਜ਼ਤ ਨਹੀਂ ਹੈ।
- ਭੁਗਤਾਨ ਕੀਤਾ ਗਿਆ ਵਿਆਜ ਲਾਗੂ ਦਰਾਂ 'ਤੇ ਸਰੋਤ 'ਤੇ ਕਰ ਕਟੌਤੀ (ਟੀਡੀਐਸ) ਦੇ ਅਧੀਨ ਹੋਵੇਗਾ। ਬਿਨਾਂ ਪੈਨ ਨੰਬਰ ਦੇ ਅਰਜ਼ੀਆਂ 'ਤੇ ਆਮਦਨ ਕਰ ਨਿਯਮਾਂ ਦੇ ਅਨੁਸਾਰ ਜ਼ਿਆਦਾ ਟੀਡੀਐਸ ਲੱਗੇਗਾ।
- ਡਿਪੋਜਿਟ (ਜਮ੍ਹਾਂ ਰਕਮ) ਦੇ ਸਮੇਂ ਤੋਂ ਪਹਿਲਾਂ ਸਮਾਪਤੀ 'ਤੇ, ਭੁਗਤਾਨ ਕੀਤਾ ਗਿਆ ਵਾਧੂ ਵਿਆਜ ਮੂਲ ਰਕਮ ਤੋਂ ਵਸੂਲਿਆ ਜਾਵੇਗਾ। ਸਰੋਤ 'ਤੇ ਕਟੌਤੀ ਗਿਆ ਕਰ ਅਤੇ ਸਰਕਾਰ ਦੇ ਕੋਲ ਜਮ੍ਹਾਂ ਕੀਤਾ ਗਿਆ ਕਰ ਵਾਪਸ ਨਹੀਂ ਕੀਤਾ ਜਾਵੇਗਾ। ਗਾਹਕ ਆਮਦਨ ਕਰ ਅਧਿਕਾਰੀਆਂ ਤੋਂ ਰੀਫੰਡ ਦਾ ਦਾਅਵਾ ਕਰ ਸਕਦੇ ਹਨ।

ਵਿਸ਼ੇਸ਼ ਨਿਯਮ ਅਤੇ ਸ਼ਰਤਾਂ ਲਈ, ਕਿਰਪਾ ਕਰਕੇ www.rbl.bank.in >> ਹੋਰ >> ਬਹੁਤ ਮਹੱਤਵਪੂਰਨ ਨਿਯਮਾਂ ਅਤੇ ਸ਼ਰਤਾਂ 'ਤੇ ਜਾਓ